

ਕਿਸ਼ਕ ਖਰ ਮੇਂ ਸਕਸੇ
ਯਯਾਦਾ ਪਠਾ ਜਾਨੇ ਕਾਲਾ

ਕੌਮੀ ਪਤ੍ਰਿਕਾ

Friday, 28 February 2025

Punjabi National Daily ਨਵੀਂ ਦਿੱਲੀ: ਸ਼ੁੱਕਰਵਾਰ 28 ਫਰਵਰੀ 2025, 14 ਫੱਗਣ ਨਾਨਕਸ਼ਾਹੀ ਸੰਮਤ 555 (ਸਵੈ-12) ਮੁੱਲ 3.00 ਰੁਪਏ

VISIT:
www.qaumipatrika.org
Email: qpatrika@gmail.com

R.N.I. No. 39272/81-

ਸੰਪਾਦਕ - ਗੁਰਚਰਨ ਸਿੰਘ ਬੱਬਰ -

ਸਾਲ - 43, ਅੰਕ 110,

qpatrika@gmail.com ਫੋਨ : 9971359517 www.qaumipatrika.org

ਮਹਾਕੁੰਭ 'ਏਕਤਾ ਦਾ ਮਹਾਯੱਗ', ਯੁੱਗ ਬਦਲਣ ਦੀ ਆਹਟ: ਪ੍ਰਧਾਨ ਮੰਤਰੀ ਮੋਦੀ

ਸਿੱਖੀ ਕੌਰ ਬੱਬਰ
ਬਿਜਨੈਸ ਡੈਸਕ 27 ਫਰਵਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦਾ ਆਯੋਜਿਤ ਮਹਾਕੁੰਭ 'ਤੇ ਖੁਲਾਸ਼ਾ ਲਿਖ ਕੇ ਇਸ ਨੂੰ 'ਏਕਤਾ ਦਾ ਮਹਾਯੱਗ' ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਧਾਰਮਿਕ ਆਸ਼ਾ ਦਾ ਪ੍ਰਤੀਕ ਹੈ, ਸਗੋਂ ਦੇਸ਼ ਵਾਸੀਆਂ ਦੀ ਏਕਤਾ ਦੀ ਮਿਸਾਲ ਵੀ ਬਣਿਆ ਹੈ। ਪ੍ਰਧਾਨ ਮੰਤਰੀ ਨੇ ਮਹਾਕੁੰਭ ਦੇ ਸਫਲ ਆਯੋਜਨ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਸ਼ਾਨਦਾਰ ਅਨੁਭਵ ਕਰਾ ਦਿੱਤਾ। ਮੋਦੀ ਕੁੰਭ ਸਮਾਪਤ ਹੋ ਗਿਆ ਹੈ... ਏਕਤਾ ਦਾ ਮਹਾਨ ਯੱਗ ਸੰਪੰਨ (ਪੂਰਾ) ਹੋ ਗਿਆ ਹੈ। ਪ੍ਰਧਾਨ ਮੰਤਰੀ ਵਿੱਚ ਏਕਤਾ ਦੇ ਮਹਾਕੁੰਭ ਵਿੱਚ ਪੂਰੇ 45 ਦਿਨਾਂ ਤੱਕ ਜਿਸ ਤਰ੍ਹਾਂ 140 ਕਰੋੜ ਦੇਸ਼ ਵਾਸੀਆਂ ਦੀ ਆਸਥਾ, ਇਕੱਠੇ ਵਿਚ ਇਸ ਇਕ ਉਤਸਵ ਵਿਚ ਆ ਕੇ ਜੁੜੀ, ਇਹ ਉਤਸ਼ਾਹਿਤ ਕਰਦੀ ਹੈ। ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਮੋਦੀ ਨੇ ਸਮੇਂ ਉੱਤੇ ਆਏ ਵਿਚਾਰਾਂ ਨੂੰ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ... ਯੁੱਧਿਆ 'ਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਾਕੁੰਭ 'ਚ ਵੀ ਪੂਰੇ ਦੇਸ਼ ਨੇ ਇਕੱਠੇ ਹੋ ਕੇ ਸੰਗਮ ਦੇ ਕੰਢੇ 'ਤੇ ਇਸ਼ਨਾਨ ਕੀਤਾ ਸੀ। ਸੰਗਮ ਦੇ ਪਵਿੱਤਰ ਜਲ ਵਿੱਚ



ਦੁਨੀਆ ਲਈ ਇੱਕ ਮਿਸਾਲ ਬਣ ਗਿਆ ਹੈ, ਜਿਸ ਨੂੰ ਪ੍ਰਬੰਧਕ ਅਤੇ ਯੋਜਨਾਬੰਦੀ ਦੇ ਲਿਹਾਜ਼ ਨਾਲ ਇੱਕ ਨਵਾਂ ਅਧਿਐਨ ਵਿਸ਼ਾ ਮੰਨਿਆ ਜਾ ਸਕਦਾ ਹੈ। ਮਹਾਕੁੰਭ ਦੇ

ਇਸ਼ਨਾਨ ਕਰਨ ਦਾ ਜਜ਼ਬਾਤੀ ਉਤਸ਼ਾਹ ਅਨੋਖਾ ਸੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਸਮਾਗਮ ਪੂਰੀ ਤਰ੍ਹਾਂ ਇੱਕ ਦੁਨੀਆ 'ਚ ਇੱਕ ਵੱਡੇ ਸਮਾਗਮ ਦੀ ਕੋਈ ਹੋਰ ਮਿਸਾਲ ਨਹੀਂ ਹੈ। ਕਰੋੜਾਂ ਲੋਕ ਸਵੈ-ਇੱਛਾ ਨਾਲ ਬਿਨਾਂ ਕਿਸੇ ਸੱਦੇ ਦੇ ਸੰਗਮ ਕੰਢਿਆਂ 'ਤੇ ਪਹੁੰਚੇ ਅਤੇ ਪਵਿੱਤਰ ਇਸ਼ਨਾਨ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ 'ਤੇ ਸੰਤੁਸ਼ਟੀ ਅਤੇ ਖੁਸ਼ੀ ਦੀ ਝਲਕ ਦਿਖਾਈ ਦੇਂਦੀ ਸੀ। ਉਨ੍ਹਾਂ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਮਹਾਕੁੰਭ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਵੱਖ-ਵੱਖ ਸਾਧਨਾਂ ਰਾਹੀਂ ਸੰਗਮ ਵਿੱਚ ਪੁੱਜੇ, ਜਿਨ੍ਹਾਂ ਵਿੱਚ ਆਰਠੀਆਂ, ਬੁਜ਼ੁਰਗਾਂ ਅਤੇ ਅਪਾਹਜ਼ ਲੋਕ ਸ਼ਾਮਲ ਸਨ। ਇਹ ਸਭ ਮਹਾਨ ਭਾਰਤੀ ਸੰਸਕ੍ਰਿਤੀ ਦੀ ਇੱਕ ਉਦਾਹਰਣ ਹੈ, ਜੋ ਏਕਤਾ, ਸਦਭਾਵਨਾ ਅਤੇ ਪਿਆਰ ਦੀ ਭਾਵਨਾ ਨੂੰ ਜ਼ਿੰਦਾ ਰੱਖ ਰਹੀ ਹੈ। ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮਹਾਕੁੰਭ ਜੋ ਸ਼ੁੱਧਵਾਰ ਨੂੰ ਖ਼ਤਮ ਹੋ ਗਿਆ ਹੈ। ਪਿਛਲੇ 45 ਦਿਨਾਂ ਵਿੱਚ 65 ਕਰੋੜ ਤੋਂ ਵੱਧ ਸ਼ਰਧਾਲੂਆਂ ਨੂੰ ਆਪਣੇ ਵੱਲ

ਆਕਰਸ਼ਿਤ ਕਰ ਚੁੱਕਾ ਹੈ। ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਸਵੇਰੇ 2 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਤ੍ਰਿਵੇਦੀ ਸੰਗਮ ਵਿੱਚ ਪਵਿੱਤਰ ਡੁੱਬਕੀ ਲਾ ਚੁੱਕੇ ਸਨ। ਸਰਕਾਰੀ ਅੰਕੜਿਆਂ ਮੁਤਾਬਕ ਮਹਾਸ਼ਿਵਰਾਤਰੀ 'ਤੇ 11.66 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਡੁੱਬਕੀ ਲਾਈ। ਇਹ ਕੁੰਭ ਦਾ ਆਖਰੀ ਦਿਨ ਸੀ। ਸੰਗਮ ਗੰਗਾ, ਯਮੁਨਾ ਅਤੇ ਪੰਜਾਬ ਵਿੱਚ ਸ਼ਰਧਾਲੂਆਂ ਦੀ ਸਵਾਗਤ ਕੀਤੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਲ ਵਿੱਚ ਹੀ ਕਿਹਾ ਕਿ ਮਹਾਕੁੰਭ ਸੂਬੇ ਦੀ ਅਭਵਵਿਵਸਥਾ ਨੂੰ 3 ਲੱਖ ਰੁਪਏ ਤੋਂ ਵੱਧ ਵਧਾਉਣ ਵਿੱਚ ਮਦਦ ਮਿਲੇ। ਮਹਾਸ਼ਿਵਰਾਤਰੀ ਭਗਵਾਨ ਸ਼ਿਵ ਅਤੇ ਦੇਵੀ ਪਾਰਵਤੀ ਦੇ ਮਿਲਨ ਦਾ ਪ੍ਰਤੀਕ ਹੈ ਅਤੇ ਕੁੰਭ ਮੇਲੇ ਦੇ ਸੰਦਰਭ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ। ਹਿੰਦੂ ਪੌਰਾਣਿਕ ਕਥਾਵਾਂ ਮੁਤਾਬਕ ਭਗਵਾਨ ਸ਼ਿਵ ਨੇ ਸਮੁੰਦਰ ਮੇਧਨ ਵਿੱਚ ਮੁੱਖਤਵਪੂਰਨ ਭੂਮਿਕਾ ਨਿਭਾਈ, ਜਿਸ ਕਾਰਨ ਅੰਮ੍ਰਿਤ ਕੁੰਭ ਦਾ ਉਪਦ੍ਰਵ ਹੋਇਆ, ਜੋ ਕੁੰਭ ਮੇਲੇ ਦਾ ਸਾਹ ਹੈ। ਇਸ ਲਈ ਮਹਾਸ਼ਿਵਰਾਤਰੀ 'ਤੇ ਗੰਗਾ, ਯਮੁਨਾ ਅਤੇ ਪੰਜਾਬ ਵਿੱਚ ਸਰਸਵਤੀ ਦੇ ਪਵਿੱਤਰ ਸੰਗਮ 'ਤੇ ਸ਼ਰਧਾਲੂਆਂ ਦੀ ਭਾਰੀ ਭੀੜ ਰਹਿੰਦੀ ਹੈ।

ਦਿੱਲੀ ਹਾਈ ਕੋਰਟ ਨੇ ਨੈਸ਼ਨਲ ਹੋਰਲਡ ਮਾਮਲੇ 'ਚ ਸੁਣਵਾਈ 'ਤੇ ਰੋਕ ਵਧਾਈ



ਨਵੀਂ ਦਿੱਲੀ, 27 ਫਰਵਰੀ। ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਨਾਲ ਸਬੰਧਤ ਨੈਸ਼ਨਲ ਹੋਰਲਡ ਮਾਮਲੇ ਵਿੱਚ ਹੇਠਲੀ ਅਦਾਲਤ ਦੀ ਕਾਰਵਾਈ 'ਤੇ ਰੋਕ ਵਧਾ ਦਿੱਤੀ। ਜਸਟਿਸ ਵਿਕਾਸ ਮਹਾਜਾਨ ਨੇ ਇਸ ਮਾਮਲੇ ਵਿੱਚ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਦੀ ਪਟੀਸ਼ਨ 'ਤੇ ਸੁਣਵਾਈ 28 ਜੁਲਾਈ ਤੱਕ ਮੁਲਤਵੀ ਕਰ ਦਿੱਤੀ। ਪਿਛਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਪਟੀਸ਼ਨ 'ਤੇ ਆਪਣੀਆਂ ਲਿਖਤੀ ਦਲੀਲਾਂ ਦਾਇਰ ਕਰਨ, ਜੋ ਅਧੀਨ ਅਦਾਲਤ 'ਚ ਪੇਸ਼ ਕੀਤੇ ਗਏ ਕੁਝ ਸਬੂਤਾਂ ਨੂੰ ਸਬਾਬਤ ਕਰ ਸਕਣ। ਸਵਾਮੀ ਤੋਂ ਗਾਂਧੀ ਪਰਿਵਾਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰ. ਐੱਸ. ਚੀਮਾ ਨੇ ਲਿਖਤੀ ਦਲੀਲਾਂ ਦਾਇਰ ਕਰਨ ਲਈ ਸਮਾਂ ਮੰਗਿਆ। ਭਾਜਪਾ ਨੇ ਗਾਂਧੀ ਪਰਿਵਾਰ ਅਤੇ ਹੋਰਨਾਂ 'ਤੇ ਸਿਰਫ 50 ਲੱਖ ਰੁਪਏ ਦੇ ਕੇ ਹੱਥਦੀ ਅਤੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ 27 ਫਰਵਰੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 27 ਵੀਰਵਾਰ ਯਾਨੀ ਕਿ ਅੱਜ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪਾਰਟੀ ਦੀ ਜਿੱਤ 'ਤੇ ਵਧਾਈ ਦਿੱਤੀ। ਸੂਤਰਾਂ ਮੁਤਾਬਕ ਕਰੀਬ ਅੱਧ ਘੰਟੇ ਤੱਕ ਚੱਲੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਹਰਿਆਣਾ ਵਿੱਚ ਵਿਕਾਸ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। ਮੁੱਖ ਮੰਤਰੀ ਸੈਣੀ ਨੇ ਹਰਿਆਣਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਭਵਿੱਖ ਦੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਰਿਆਣਾ 'ਚ ਕੇਂਦਰ ਸਰਕਾਰ ਅਤੇ ਸੂਚੀ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਦੋਵਾਂ ਆਗੂਆਂ ਨੇ ਹਰਿਆਣਾ ਦੇ ਟਿਕਾਊ ਵਿਕਾਸ ਅਤੇ ਵਿਕਸਿਤ ਭਾਰਤ 2047 ਦੇ ਸਿੱਲਸਿਲੇ ਵਿੱਚ ਹਰਿਆਣਾ ਦੀ ਭਾਗੀਦਾਰੀ ਬਾਰੇ ਵੀ ਚਰਚਾ ਕੀਤੀ।

ਪੰਜਾਬ ਵਿਧਾਨ ਸਭਾ 'ਚ ਨਵੀਂ ਖੋਤੀਬਾਜ਼ੀ ਨੀਤੀ ਨੂੰ ਰੱਦ ਕਰਨ ਲਈ ਮਤਾ ਪੇਸ਼

ਚੰਡੀਗੜ੍ਹ 27 ਫਰਵਰੀ। ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਨਵੀਂ ਖੋਤੀਬਾਜ਼ੀ ਮੋਡੀਕਰਨ ਨੀਤੀ ਨੂੰ ਰੱਦ ਕਰਨ ਲਈ ਮਤਾ ਪੇਸ਼ ਕੀਤਾ ਗਿਆ ਹੈ। ਨੀਤੀ 'ਚ ਸਰਕਾਰੀ ਮੋਡੀਆਂ ਨੂੰ ਮੁੜ ਕਰਨ ਦੀ ਭਾਵਨਾ ਹੈ। ਮੰਤਰੀ ਖੁੱਸ਼ੀਆਂ ਨੇ ਕਿਹਾ ਕਿ ਇਸ ਨੀਤੀ ਨਾਲ ਏ. ਪੀ. ਐੱਮ. ਸੀ. ਮੋਡੀਆਂ ਤਬਾਹ ਹੋ ਜਾਣਗੀਆਂ। ਇਸ ਨੀਤੀ ਨੂੰ ਲਾਗੂ ਕਰਨ ਨਾਲ ਕਿਸਾਨਾਂ ਨੂੰ ਮੁਸ਼ਕਲ ਆਵੇਗੀ।

ਕੁਸ਼ਤੀ ਮੁਕਾਬਲੇ ਦੌਰਾਨ ਚੱਲੀਆਂ ਗੋਲੀਆਂ, ਪਹਿਲਵਾਨ ਦਾ ਕਤਲ

ਚੰਡੀਗੜ੍ਹ 27 ਫਰਵਰੀ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਇੱਕ ਪਿੰਡ 'ਚ ਅਣਪਛਾਤੇ ਹਮਲਾਵਰਾਂ ਨੇ ਇੱਕ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਰਖੇਦਾ ਥਾਣੇ ਦੇ ਮੁਖੀ ਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ 40 ਸਾਲਾ ਪਹਿਲਵਾਨ ਰਾਕੇਸ਼ ਕੁੰਡਲ ਪਿੰਡ ਵਿੱਚ ਕੁਸ਼ਤੀ ਮੁਕਾਬਲਾ ਵੇਖਣ ਆਇਆ ਸੀ, ਤਾਂ ਸ਼ਾਮ ਦੇ ਸਮੇਂ ਇਹ ਘਟਨਾ ਵਾਪਰੀ। ਥਾਣਾ ਮੁਖੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸੋਹਾਣੀ ਪਿੰਡ ਵਿੱਚ ਆਪਣੇ ਦਾ ਸੰਚਾਲਨ ਕਰ ਰਿਹਾ ਸੀ। ਵਾਰਦਾਤ ਮਗਰੋਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਖਰਖੇਦਾ ਹਸਪਤਾਲ ਭੇਜ ਦਿੱਤਾ, ਜਿੱਥੇ ਪੋਸਟਮਾਰਟਮ ਮਗਰੋਂ ਲਾਸ਼ ਨੂੰ ਵਾਰਜਾਂ ਹਵਾਲੇ ਕਰ ਦਿੱਤਾ ਗਿਆ। ਦਰਅਸਲ ਬੁੱਧਵਾਰ ਦੇ ਦਰ ਸ਼ਾਮ ਕੁਸ਼ਤੀ ਮੁਕਾਬਲੇ ਦੌਰਾਨ ਇੱਕ ਹਮਲਾ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਬਾਈਕ ਸਵਾਰ ਦੇ ਨੌਜਵਾਨ ਮੌਕੇ 'ਤੇ ਪਹੁੰਚੇ ਅਤੇ ਆਉਂਦੇ ਹੀ ਰਾਕੇਸ਼ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਗੋਲੀਆਂ ਉਸ ਦੇ ਵਿੱਚ ਅਤੇ ਇੱਕ ਚਿਹਰੇ 'ਤੇ ਲੱਗੀ। ਜਿਸ ਕਾਰਨ ਉਹ ਲਗੂ-ਲਗਾਨ ਹੋ ਕੇ ਡਿੱਗ ਪਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਭੀੜ ਦਰਮਿਆਨ ਹਥਿਆਰ ਲਹਿਰਾਉਂਦੇ ਦੌੜ ਗਏ। ਘਟਨਾ ਮਗਰੋਂ ਮੌਕੇ 'ਤੇ ਵਾਰਜਾਂ ਮਚ ਗਈ। ਰਾਕੇਸ਼ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਓਧਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਵਿੱਚ ਜ਼ੁੱਟੀ ਹੋਈ ਹੈ। ਇਸ ਕਤਲਕਾਂਡ ਕਾਰਨ ਪਿੰਡ ਵਿੱਚ ਦਰਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੀ ਹੈ।

ਸੰਜੀਵ ਅਰੋੜਾ ਨੂੰ ਟਿਕਟ ਦੇ ਕੇ 'ਆਪ' ਨੇ ਦਿੱਤਾ ਇਹ ਵੱਡਾ ਸੰਕੇਤ

ਚੰਡੀਗੜ੍ਹ 27 ਫਰਵਰੀ। ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾ ਕੇ ਸੂਬੇ ਵਿੱਚ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ??ਕਰਨ ਦੇ ਸੰਕੇਤ ਦਿੱਤੇ ਹਨ। ਭਾਵੇਂ ਮਰੁਮ ਵਿਧਾਇਕ ਗੁਰਪ੍ਰੀਤ ਗੰਗੀ ਵੀ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ ਪਰ ਉਹ ਸਿਰਫ਼ ਆਪਣੇ ਵਿਧਾਨ ਸਭਾ ਹਲਕੇ ਤਕ ਹੀ ਸੀਮਤ ਰਹੇ। ਹੁਣ ਸੰਜੀਵ ਅਰੋੜਾ ਰਾਹੀਂ ਪਾਰਟੀ ਲੁਧਿਆਣਾ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਵੀ ਹਿੰਦੂ ਵੋਟ ਬੈਂਕ ਨੂੰ ਮਜ਼ਬੂਤ ??ਕਰਨਾ ਚਾਹੁੰਦੀ ਹੈ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਸੰਜੀਵ ਅਰੋੜਾ ਨੂੰ ਸੂਬੇ ਦੀ ਰਾਜਨੀਤੀ ਵਿੱਚ ਲਿਆ ਕੇ ਪਾਰਟੀ ਨੂੰ ਸਾਰੇ ਸ਼ਹਿਰਾਂ ਵਿੱਚ ਹਿੰਦੂ ਵੋਟ ਬੈਂਕ 'ਤੇ ਆਪਣੀ ਨਜ਼ਰ ਟਿਕਾ ਲਈ ਹੈ ਕਿਉਂਕਿ ਜੇਕਰ ਪਾਰਟੀ 2027 ਵਿੱਚ ਆਪਣਾ ਦਾਅਵਾ ਮਜ਼ਬੂਤ ??ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਹਿੰਦੂ ਵੋਟ ਬੈਂਕ ਨੂੰ ਮੁੜ ਗਠਨ ਕਰਨਾ ਹੋਵੇਗਾ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੋਲ ਹਿੰਦੂ ਵੋਟ ਬੈਂਕ ਸੀ ਪਰ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਹਿੰਦੂ ਵੋਟ ਬੈਂਕ ਭਾਜਪਾ ਵੱਲ ਚਲਾ ਗਿਆ ਸੀ। ਇਸ ਤੋਂ ਪਹਿਲਾਂ ਲੁਧਿਆਣਾ ਪੱਛਮੀ ਸੀਟ ਦੀ ਨੁਮਾਇੰਦਗੀ ਗੁਰਪ੍ਰੀਤ ਗੰਗੀ ਕਰ ਰਹੇ ਸਨ, ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ।

ਇਸੇ ਲਈ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਸੀਟ 'ਤੇ ਮਜ਼ਬੂਤ ??ਚਿਹਰਾ ਦਿੱਤਾ ਹੈ ਤਾਂ ਕਿ ਭਾਜਪਾ ਦੇ ਨਾਲ-ਨਾਲ ਕਾਂਗਰਸ ਨਾਲ ਵੀ ਮੁਕਾਬਲਾ ਕੀਤਾ ਜਾ ਸਕੇ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਆਮ ਸੂਤਰਾਂ ਮਜ਼ਬੂਤ ਕਰਨ ਲਈ ਹਿੰਦੂ ਵੋਟ ਬੈਂਕ ਨੂੰ ਨਾਲ ਲੈ ਕੇ ਅੱਗੇ ਵਧਣਾ ਹੋਵੇਗਾ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਸ਼ਹਿਰੀ ਖੇਤਰ ਦੇ ਵਪਾਰੀਆਂ ਅਤੇ ਉਦਮੀਆਂ ਦੇ



ਮਸਲਿਆਂ ਪ੍ਰਤੀ ਗੰਭੀਰਤਾ ਦਿਖਾ ਸਕਦੀ ਹੈ। ਸੰਜੀਵ ਅਰੋੜਾ ਨੂੰ ਸੂਬੇ ਦੀ ਰਾਜਨੀਤੀ ਵਿੱਚ ਲਿਆਉਣ ਦਾ ਇੱਕ ਮਸਦ ਇਹ ਵੀ ਹੈ ਕਿ ਉਹ ਹਿੰਦੂਆਂ ਵਿੱਚ ਪਹੁੰਚ ਕੇ ਪਾਰਟੀ ਦੇ ਸਮਰਥਨ ਨੂੰ ਮਜ਼ਬੂਤ ਕਰਨ।

10 ਮਾਰਚ ਨੂੰ ਲੈ ਕੇ ਪੰਜਾਬ 'ਚ ਹੋ ਗਿਆ ਵੱਡਾ ਐਲਾਨ

ਨਵਦੀਪ ਸਿੰਘ ਸਾਹਨੀ
ਅੰਮ੍ਰਿਤਸਰ 27 ਫਰਵਰੀ। ਅੰਮ੍ਰਿਤਸਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 28 ਫਰਵਰੀ ਨੂੰ ਰੋਲਾਂ ਰੋਕਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਸਮੇਤ ਹੋਰਨਾਂ ਕਿਸਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੀ ਏ. ਡੀ. ਸੀ ਸਮੇਤ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਨੈਸ਼ਨਲ ਹਾਈਵੇਅ ਵਿੱਚ ਹੋਈਆਂ ਗਤਬੱਝੀਆਂ ਅਤੇ ਕਿਸਾਨਾਂ ਦੀ ਅਕਵਾਈਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੰਦੇ ਹੋਏ 10 ਮਾਰਚ ਨੂੰ ਲੈ ਕੇ ਵੱਡਾ ਐਲਾਨ ਵੀ ਕੀਤਾ ਹੈ। ਇਸ ਮੌਕੇ ਕਿਸਾਨ ਆਗੂ ਪਲਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਹਨ, ਜਿਨ੍ਹਾਂ ਵਿੱਚ ਨੈਸ਼ਨਲ

ਹਾਈਵੇਅ ਵਿੱਚ ਹੋਈਆਂ ਗਤਬੱਝੀਆਂ ਅਤੇ ਕਿਸਾਨਾਂ ਦੀ ਅਕਵਾਈਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਾ ਮਿਲਣ ਦੇ ਚਲਦੇ ਅੱਜ ਪ੍ਰਸ਼ਾਸਨ ਵੱਲੋਂ ਉਨ੍ਹਾਂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀ 3 ਮਾਰਚ ਨੂੰ ਦੇਵਬਾਰ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਣ ਜਾ ਰਹੀ ਹੈ, ਜਿਸ ਵਿੱਚ

ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਆਉਣ ਵਾਲੀ 10 ਮਾਰਚ ਨੂੰ ਰੋਲਾਂ ਰੋਕਣ ਦਾ ਚੌਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਏ. ਡੀ. ਸੀ. ਜਰਨਲ ਜੋਤੀ ਬਾਲਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਇੱਕ ਮਾਰਚ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਦੇਵਬਾਰ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਡਿਪਟੀ ਕਮਿਸ਼ਨਰ ਜ਼ਰੂਰੀ ਕੰਮ ਕਰਕੇ ਚੰਡੀਗੜ੍ਹ ਹਨ, ਜਿਸ ਦੇ ਚਲਦੇ ਸੋਮਵਾਰ ਤੱਕ ਉਹ ਪਹੁੰਚ ਜਾਣਗੇ। ਜਿਸ ਤੋਂ ਬਾਅਦ ਕਿਸਾਨ ਆਗੂਆਂ ਦੀ ਮੀਟਿੰਗ ਉਨ੍ਹਾਂ ਦੇ ਨਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਅਧਿਕਾਰੀ ਸਾਰੇ ਇੱਥੇ ਮੌਜੂਦ ਸਨ ਉਨ੍ਹਾਂ ਦੇ ਵਿੱਚ ਬੈਠ ਕੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ।


ਦਿੱਲੀ-ਮਹਾਰਾਸ਼ਟਰ 'ਚ ਭਾਜਪਾ ਨੇ ਜਾਅਲੀ ਵੋਟਾਂ ਰਾਹੀਂ ਚੋਣਾਂ ਜਿੱਤੀਆਂ : ਮਮਤਾ

ਕੋਲਕਾਤਾ, 27 ਫਰਵਰੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ 'ਤੇ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀ ਵਿੱਚ ਹੋਰਨਾਂ ਸੂਬਿਆਂ ਦੇ ਜਾਅਲੀ ਵੋਟਾਂ ਦੇ ਨਾਂ ਦਰਜ ਕਰਨ ਦਾ ਦੋਸ਼ ਲਗਾਉਂਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਸੁਧਾਰ ਵਾਲੇ ਕਦਮ ਨਾ ਚੁੱਕੇ ਗਏ ਤਾਂ ਉਹ ਚੋਣ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਦੇਵੇਗੀ। ਮਮਤਾ ਨੇ ਇੱਥੇ ਟਿਕਟਮੁਲ ਕਾਂਗਰਸ ਸੰਮੇਲਨ ਨੂੰ ਸੰਬੰਧਨ ਕਰਦਿਆਂ ਗਿਆਨੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ 'ਤੇ ਵੀ ਸਵਾਲ ਉਠਾਇਆ ਅਤੇ ਦੋਸ਼ ਲਗਾਇਆ ਕਿ ਭਾਜਪਾ ਸੰਵਿਧਾਨਕ ਅਥਾਰਿਟੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, "ਭਾਜਪਾ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀ ਵਿੱਚ ਕਿਸ ਤਰ੍ਹਾਂ ਹੋਰਾਂ ਵੋਟਾਂ ਰਾਹੀਂ ਚੋਣ ਜਿੱਤੀਆਂ ਜਾਣਗੀਆਂ।" ਉਨ੍ਹਾਂ ਕਿਹਾ, "ਦਿੱਲੀ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਨੇ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਕਰਾ ਕੇ ਚੋਣਾਂ ਜਿੱਤੀਆਂ ਸਨ। ਪਾਰਟੀ ਹਰਿਆਣਾ ਅਤੇ ਗੁਜਰਾਤ

ਤੋਂ ਇਨ੍ਹਾਂ ਜਾਅਲੀ ਵੋਟਾਂ ਨੂੰ ਲਿਆਈਆਂ ਅਤੇ ਪੱਛਮੀ ਬੰਗਾਲ ਵਿੱਚ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਭਾਜਪਾ ਜਾਅਲੀ ਵੋਟਾਂ ਦੀ ਜੇਕਰ ਵੋਟਾਂ ਆਸਾਦ ਅਤੇ ਨਿਰਪੱਖ ਢੰਗ ਨਾਲ ਹੋਈਆਂ ਤਾਂ ਉਹ ਬੰਗਾਲ ਵਿੱਚ ਚੋਣਾਂ ਕਦੇ ਵੀ ਨਹੀਂ ਜਿੱਤ ਸਕਦੀ।" ਤ੍ਰਿਣਮੁਲ ਸੁਪਰੀਮ ਨੇ ਕਿਹਾ, "ਅੱਜ ਉਨ੍ਹਾਂ ਜਾਅਲੀ ਵੋਟਾਂ ਦੀ ਸਮੀਖਿਆ ਕਰਾਗੇ, ਜਿਨ੍ਹਾਂ ਨੂੰ ਭਾਜਪਾ ਦੀ ਮਦਦ ਨਾਲ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।" ਮਮਤਾ ਬੈਨਰਜੀ ਨੇ 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 294 ਵਿੱਚ 215 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਅਮਰੀਕਾ 'ਤੇ ਜੰਜੀਰਾਂ 'ਚ ਜਕੜੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜੇ ਜਾਣ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਸ਼ਰਮਨਾਕ ਦੱਸਿਆ ਅਤੇ ਸਵਾਲ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਜਹਾਜ਼ ਕਿਉਂ ਨਹੀਂ ਭੇਜੇ? ਇੱਥੇ ਪਾਰਟੀ ਦੇ ਇੱਕ ਸੰਮੇਲਨ ਨੂੰ ਸੰਬੰਧਨ ਕਰਦੇ ਹੋਏ ਮਮਤਾ ਨੇ ਇਸ ਮੁੱਦੇ 'ਤੇ ਕੇਂਦਰ ਦੀ ਕਠਿਬ ਚੁੱਪ ਦੀ ਆਲੋਚਨਾ ਕੀਤੀ

ਭਾਰਤ ਦੀ ਜਿੱਤ 'ਤੇ ਲਾਇਆ 'ਪਾਕਿਸਤਾਨ ਜ਼ਿੰਦਾਬਾਦ' ਦਾ ਨਾਅਰਾ

ਮਹਾਰਾਸ਼ਟਰ 27 ਫਰਵਰੀ। ਪੁਲਿਸ ਨੇ ਚੋਪੀਅਨਜ਼ ਟਰਾਫੀ ਕਿੱਟ ਮੈਚ 'ਚ ਪਾਕਿਸਤਾਨ ਦੀ ਹਾਰ ਤੋਂ ਬਾਅਦ ਭਾਰਤ ਵਿਰੁੱਧ ਨਾਅਰੇਬਾਜ਼ੀ ਕਰਨ ਦੇ ਦੋਸ਼ 'ਚ ਇੱਕ ਕਬਾਜ਼ ਕਾਰੋਬਾਰੀ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿੱਚ 23 ਫਰਵਰੀ ਨੂੰ ਹੋਏ ਚੋਪੀਅਨਜ਼ ਟਰਾਫੀ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 6 ਵਿੱਕਟਾਂ ਨਾਲ ਹਰਾਇਆ। ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਔਤਵਾਰ ਰਾਤ ਨੂੰ ਸਿੱਧੂਦਰਗ ਦੇ ਮਾਲਵਨ ਪੁਲਿਸ ਸਟੇਸ਼ਨ ਵਿੱਚ ਕਬਾਜ਼ ਕਾਰੋਬਾਰੀ ਕਿਤਾਬੁੱਲਾ ਹਮੀਦੁੱਲਾ ਖਾਨ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ, ਜੋ ਤਾਰਕਰਲੀ ਰੋਡ 'ਤੇ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮੁਤਾਬਕ ਖਾਨ ਨੇ ਆਪਣੀ ਪਤਨੀ ਆਇਸ਼ਾ (35) ਅਤੇ 15 ਸਾਲ ਦੇ ਪੁੱਤਰ ਨਾਲ ਮਿਲ ਕੇ ਕਬਿਤ ਤੋਰ 'ਤੇ 'ਭਾਰਤ ਵਿਰੋਧੀ ਨਾਅਰੇ' ਲਗਾਏ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਆਉਣ ਕਰਨ ਤੋਂ ਬਾਅਦ ਉਨ੍ਹਾਂ ਨੇ ਕਬਿਤ ਤੋਰ 'ਤੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਸਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੋਮਵਾਰ ਨੂੰ ਕਬਾਜ਼ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਖਿਲਾਫ਼ ਫਰਮ ਦਾ ਆਧਾਰ 'ਤੇ ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ ਸਮੇਤ ਵੱਖ-ਵੱਖ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਮਾਲਵਨ ਨਗਰ ਪ੍ਰੀਸ਼ਦ ਦੇ ਕਬਜ਼ੇ ਨੂੰ ਹਟਾਉਣ ਵਾਲੇ ਵਿਚਾਰ ਨੇ ਕਬਾਜ਼ ਕਾਰੋਬਾਰੀ ਦੀ ਦੁਕਾਨ ਨੂੰ ਬੁਲਡੋਜ਼ਰ ਨਾਲ ਢਿੱਗ ਦਿੱਤਾ, ਕਿਉਂਕਿ ਉਹ ਗੈਰ-ਕਾਨੂੰਨੀ ਉਸਾਰੀ ਕਰ ਰਿਹਾ ਸੀ।



ਨੈਸ਼ਨਲ ਡੈਸਕ 27 ਫਰਵਰੀ। 45 ਦਿਨਾਂ ਤੱਕ ਚੱਲੇ ਆਸਥਾ ਦੇ ਸਮਾਗਮ ਪ੍ਰਧਾਨ ਮੰਤਰੀ ਮਹਾਕੁੰਭ 'ਚ ਨਵੀਆਂ ਉਪਲਬਧੀਆਂ ਦੇ ਨਾਲ-ਨਾਲ ਕਈ ਨਵੇਂ ਰਿਕਾਰਡ ਬਣੇ ਹਨ। ਇਸ ਵਾਰ ਪ੍ਰਧਾਨ ਮੰਤਰੀ ਮਹਾਕੁੰਭ ਨੇ ਕਈ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਦਰਜ ਕੀਤੇ ਹਨ, ਜਿਨ੍ਹਾਂ ਲਈ ਅੱਜ ਗਿਨੀਜ਼ ਵਰਲਡ ਰਿਕਾਰਡ ਟੀਮ ਵੱਲੋਂ ਸਰਟੀਫਿਕੇਟ ਸੌਂਪੇ ਗਏ ਹਨ। ਇਸ ਮੌਕੇ ਖੁਸ਼ੀ ਜਤਾਉਂਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਨੇ ਆਪਣੇ ਐਕਸ ਹੌਲਡ 'ਤੇ ਤਸਵੀਰਾਂ ਸਾਈਜ਼ੀਆਂ ਕੀਤੀਆਂ ਹਨ। ਜਿਸ ਵਿੱਚ ਸੀ.ਐੱਮ. ਯੋਗੀ, ਡਿਪਟੀ ਸੀ.ਐੱਮ. ਕੇਸ਼ਵ ਪ੍ਰਸਾਦ ਮੋਰਿਆ ਅਤੇ ਬੁੱਝੇਸ਼ ਪਾਠਕ ਆਪਣੇ ਹੱਥਾਂ 'ਚ ਗਿਨੀਜ਼ ਵਰਲਡ ਰਿਕਾਰਡ ਦੇ ਸਰਟੀਫਿਕੇਟ ਫੜ੍ਹੇ ਨਜ਼ਰ ਆ ਰਹੇ ਹਨ। ਐਕਸ 'ਤੇ ਲਿਖਿਆ, 'ਪੀ.ਐੱਮ. ਨਰਿੰਦਰ ਮੋਦੀ ਦੇ ਯਸ਼ਵੀ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਯੋਗੀ ਦੀ ਅਗਵਾਈ 'ਚ ਮਹਾਕੁੰਭ-2025, ਪ੍ਰਧਾਨ ਮੰਤਰੀ ਦੇ ਆਯੋਜਨ ਤੋਂ ਦੁਨੀਆ ਹੋਰ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ' ਅਤੇ



ਜਨਤਕ ਵਿਸ਼ਵਾਸ ਦੇ ਇਸ 45 ਦਿਨਾਂ ਲੰਬੇ ਮੇਗਾ ਫੈਸਟੀਵਲ ਵਿੱਚ 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ' ਵਿੱਚ ਇਕੱਠੇ ਨਦੀ ਦੀ ਸੁਵਾਢੀ ਕਰਨ ਵਾਲੇ ਸਭ ਤੋਂ ਵੱਧ ਲੋਕਾਂ, ਦੁਨੀਆ ਦੇ ਵਿਸ਼ਾਲ ਇਕੱਠੇ ਦਾ ਤਿਉਹਾਰ ਇਕੱਠੇ ਇੱਕ ਜਗ੍ਹਾ 'ਚ ਸਵਾਢੀ ਕਰਨ ਵਾਲੇ

ਸਭ ਤੋਂ ਵੱਧ ਕਰਮਚਾਰੀਆਂ ਅਤੇ 8 ਘੰਟਿਆਂ ਵਿੱਚ ਹੱਥਾਂ ਦੇ ਨਿਸ਼ਾਨ ਪੇਂਟ ਕਰਨ ਵਾਲੇ ਸਭ ਮਹਾਕੁੰਭ ਵਿੱਚ ਪਹਿਲਾ ਗਿਨੀਜ਼ ਵਰਲਡ ਰਿਕਾਰਡ ਗੰਗਾ ਦੀ ਸਵਾਢੀ ਸਬੰਧੀ ਦਰਜ ਕੀਤਾ ਗਿਆ ਹੈ। ਗੰਗਾ ਵਿੱਚ ਇੱਕ ਸਮੇਂ 329 ਥਾਂ ਦੀ ਸਵਾਢੀ ਕਰਕੇ ਇੱਕ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ ਹੈ। ਵਿਸ਼ਵ ਰਿਕਾਰਡ ਬਣਾਉਣ ਲਈ ਅੱਧ ਘੰਟੇ ਵਿੱਚ ਇੱਕ ਸਮੇਂ 250 ਥਾਂ ਦੀ ਸਵਾਢੀ ਕਰਨ ਦਾ ਟੀਚਾ ਸੀ ਪਰ ਗੰਗਾ ਸਵਾਢੀ ਮੁਹਿੰਮ ਇੱਕ ਸਮੇਂ 329 ਥਾਂ 'ਤੇ ਚਲਾਈ ਗਈ, ਜਿਸ ਨੇ ਇੱਕ ਵਿਸ਼ਵ ਰਿਕਾਰਡ ਬਣਾਇਆ। ਦੂਜਾ ਵਿਸ਼ਵ ਰਿਕਾਰਡ ਹੈਂਡ ਪੇਂਟਿੰਗ ਨੂੰ ਲੈ ਕੇ ਬਣਿਆ ਹੈ, ਜਿਸੇ 10,102 ਲੋਕਾਂ ਨੇ ਇੱਕੋ ਪੇਂਟਿੰਗ ਕੀਤੀ। ਇਹ ਪੇਂਟਿੰਗ ਲੋਕਾਂ ਵੱਲੋਂ ਇੱਕ ਸਮੂਹਿਕ ਕੋਸ਼ਿਸ਼ ਸੀ, ਜਿਸ ਵਿੱਚ ਲੋਕਾਂ ਨੇ ਆਪਣਾ ਗੁਨਰ ਦਿਖਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ 7,660 ਲੋਕਾਂ ਦਾ ਸੀ। ਮਹਾਕੁੰਭ 'ਚ ਝਾੜੂ ਲਗਾਉਣ ਦੀ ਮੁਹਿੰਮ ਨੇ ਇੱਕ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਮਹਾਕੁੰਭ 'ਚ 1

ਸਿਹਤ ਮੰਤਰੀ ਵੱਲੋਂ ਪੇਂਡੂ ਖੇਤਰਾਂ ਤੱਕ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਵਧਾਉਣ ਲਈ 10 ਨਵੀਆਂ ਮੋਬਾਈਲ ਮੈਡੀਕਲ ਯੂਨਿਟਾਂ ਲਾਂਚ

ਪੁਲਿਸ ਮੁਲਾਜ਼ਮਾਂ ਲਈ 10,000 ਰੁਪਏ ਰਿਸ਼ਵਤ ਲੈਣ ਵਾਲਾ ਇੱਕ ਆਮ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

> ਹੱਸ ਫਾਉਂਡੇਸ਼ਨ ਦੇ ਸਹਿਯੋਗ ਨਾਲ ਲਾਂਚ ਕੀਤੀਆਂ ਗਈਆਂ ਇਹ ਐਮ.ਐਮ.ਯੂ ਆਰ.ਐਚ. ਅਤੇ ਬੱਚਿਆਂ ਲਈ ਸਿਹਤ ਸੇਵਾਵਾਂ > ਪੰਜਾਬ ਵਿੱਚ ਮੁਫ਼ਤ ਡਾਕਟਰੀ ਸਲਾਹ, ਟੈਸਟ, ਦਵਾਈਆਂ ਮੁਹੱਈਆ ਕਰਵਾਉਣ ਲਈ ਕੁੱਲ 77 ਐਮ.ਐਮ.ਯੂ ਕਾਰਜਸ਼ੀਲ



ਚੰਡੀਗੜ੍ਹ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਬੁਲਾਰਾ ਵਜੋਂ ਚੁਣਿਆ ਗਏ ਮੁਲਾਜ਼ਮਾਂ ਲਈ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਾਜ਼ਮ ਨੂੰ ਮੁੱਖ ਮੰਤਰੀ ਦੀ ਬੁਲਾਰਾ ਵਜੋਂ ਚੁਣਿਆ ਗਿਆ ਤੇ ਉਸਨੂੰ 10,000 ਰੁਪਏ ਰਿਸ਼ਵਤ ਲੈਣ ਦੀ ਸਹਾਇਤਾ ਦਿੱਤੀ ਗਈ। ਇਸ ਘਟਨਾ ਨੂੰ ਪੁਲਿਸ ਮੁਲਾਜ਼ਮਾਂ ਲਈ 10,000 ਰੁਪਏ ਰਿਸ਼ਵਤ ਲੈਣ ਦੀ ਸਹਾਇਤਾ ਦਿੱਤੀ ਗਈ।

ਚੰਡੀਗੜ੍ਹ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿੱਧੇ ਅਨੁਸਾਰ ਪੇਂਡੂ ਖੇਤਰਾਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ 10 ਮੋਬਾਈਲ ਮੈਡੀਕਲ ਯੂਨਿਟਾਂ (ਐਮ.ਐਮ.ਯੂ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਿਹਤ ਮੰਤਰੀ ਹਰਜੋਤ ਸਿੰਘ ਟੀਕੈਂਟ ਅਤੇ ਮਾਨਸਾ ਦੇ ਚਿਕਿਤਸਕ ਵਿਸ਼ੇਸ਼ਤਾ ਦੇ ਵਿਧਾਇਕ ਵੀ ਮੌਜੂਦ ਸਨ।



ਚੰਡੀਗੜ੍ਹ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਬੁਲਾਰਾ ਵਜੋਂ ਚੁਣਿਆ ਗਏ ਮੁਲਾਜ਼ਮਾਂ ਲਈ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਚੰਡੀਗੜ੍ਹ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਬੁਲਾਰਾ ਵਜੋਂ ਚੁਣਿਆ ਗਏ ਮੁਲਾਜ਼ਮਾਂ ਲਈ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਸਮਾਗਮ



ਪਟਿਆਲਾ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਫੈਡਰੇਸ਼ਨ ਆਫ ਪਾਈਕਟੋਰ ਸਕੂਲ ਅਤੇ ਐਸ.ਐਸ.ਐਸ. ਵੱਲੋਂ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ। ਮਾਤ ਭਾਸ਼ਾ ਦਿਹਾੜੇ ਦੇ ਮਹੱਤਵ ਨੂੰ ਸਮਝਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।

ਮਾਤ ਭਾਸ਼ਾ ਦਿਹਾੜੇ ਦੇ ਮਹੱਤਵ ਨੂੰ ਸਮਝਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਮਾਤ ਭਾਸ਼ਾ ਦਿਹਾੜੇ ਦੇ ਮਹੱਤਵ ਨੂੰ ਸਮਝਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ।

ਪੰਜਾਬੀ 'ਵਰਸਿਟੀ' ਦੇ ਵੀਸੀ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੰਮਕਾਜ ਦਾ ਸਾਂਝਾ ਵਿਚਾਰ



ਪਟਿਆਲਾ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਪੰਜਾਬੀ ਯੂਨੀਵਰਸਿਟੀ ਦੇ ਵੀਸੀ ਪ੍ਰੋ. ਕਰਮਜੀਤ ਸਿੰਘ ਅੰਮ੍ਰਿਤਸਰ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਲਾਅ ਯੂਨੀਵਰਸਿਟੀ 'ਚ ਤਕਨਾਲੋਜੀ ਪ੍ਰੋਗਰਾਮ ਸਮਾਪਤ ਨਿਖਿਲ ਚੰਦਵਾਨੀ ਨੇ ਪਾਕਿਸਤਾਨੀ ਹਿੰਦੂਆਂ ਦੀ ਦੁਰਦਸ਼ਾ 'ਤੇ ਚਾਨਣ ਪਾਇਆ



ਪਟਿਆਲਾ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪੰਜਾਬ 'ਚ ਅੱਜ ਮਨੋਰੰਜਕ ਤਕਨਾਲੋਜੀ ਪ੍ਰੋਗਰਾਮ ਸਮਾਪਤ ਹੋ ਗਿਆ।

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਗਿਆਨ ਸਿੰਘ ਮੁੰਗੇ



ਨਾਭਾ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਨਾਭਾ ਬਾਰ ਕਾਉਂਸਿਲ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਦੇ ਦੋਸਤ ਨਿਰਦੇਸ਼ਕ ਅਨੁਸਾਰ ਬਾਰ ਐਸੋਸੀਏਸ਼ਨ ਨਾਭਾ ਦੇ ਚੇਅਰਮੈਨ ਅਵਸਥਾ ਐਲਾਨ ਕੀਤੀ।

ਨਾਭਾ ਬਾਰ ਕਾਉਂਸਿਲ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਦੇ ਦੋਸਤ ਨਿਰਦੇਸ਼ਕ ਅਨੁਸਾਰ ਬਾਰ ਐਸੋਸੀਏਸ਼ਨ ਨਾਭਾ ਦੇ ਚੇਅਰਮੈਨ ਅਵਸਥਾ ਐਲਾਨ ਕੀਤੀ।

ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਬਣੇ ਮਹਿੰਗਾ ਸਿੰਘ ਬਰਾੜ



ਪਾਤੜਾਂ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਹਿੰਗਾ ਸਿੰਘ ਬਰਾੜ ਨੂੰ ਪੰਜਾਬ ਸਰਕਾਰ ਵੱਲੋਂ ਮਾਰਕੀਟ ਕਮੇਟੀ ਪਾਤੜਾਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ



ਚੰਡੀਗੜ੍ਹ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਸੂਬਾ ਪੱਧਰੀ ਮੀਟਿੰਗ ਜਸਵੀਰ ਸਿੰਘ ਵੱਲੋਂ ਦਿੱਲੀ ਵਿਖੇ ਚਲਾਈ ਗਈ।

ਪੰਜਾਬ ਵਿੱਚ ਰਾਸ਼ਟਰੀ ਰੋਗ ਰੋਕਥਾਮ ਕੇਂਦਰ ਕੀਤਾ ਜਾਵੇਗਾ ਸਾਬਪਤਰ ਐਨ.ਸੀ.ਡੀ.ਸੀ. ਕੇਂਦਰ ਪੰਜਾਬ ਵਿੱਚ ਰੋਗ ਨਿਗਰਾਨ ਪ੍ਰਣਾਲੀ ਨੂੰ ਦੇਵੇਗਾ ਹੁਲਾਰਾ

ਅਤੇ ਜਨਤਕ ਸਿਹਤ-ਬੁਨਿਆਦੀ ਢਾਂਚੇ ਨੂੰ ਕਰੇਗਾ ਮਜ਼ਬੂਤ: ਡਾ. ਬਲਬੀਰ ਸਿੰਘ



ਚੰਡੀਗੜ੍ਹ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਸੂਬੇ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਕਰਨ ਦੇ ਮੱਦੇਨਜ਼ਰ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਸਹਿਮਤੀ ਨਾਲ ਐਨ.ਸੀ.ਡੀ.ਸੀ. ਕੇਂਦਰ ਪੰਜਾਬ ਵਿੱਚ ਕਾਰਜਸ਼ੀਲ ਕੀਤਾ ਜਾਵੇਗਾ।

ਸੂਬੇ ਵਿੱਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਕਰਨ ਦੇ ਮੱਦੇਨਜ਼ਰ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਸਹਿਮਤੀ ਨਾਲ ਐਨ.ਸੀ.ਡੀ.ਸੀ. ਕੇਂਦਰ ਪੰਜਾਬ ਵਿੱਚ ਕਾਰਜਸ਼ੀਲ ਕੀਤਾ ਜਾਵੇਗਾ।

ਸ਼ੁੱਧ ਬੈਰੀਅਰ ਬੰਦ ਹੋਣ ਕਾਰਨ ਜ਼ੀਰਕਪੁਰ 'ਚ ਆਵਾਜਾਈ ਪ੍ਰਭਾਵਿਤ, ਨਿੱਤ ਲੱਗਦੇ ਹਨ ਜਾਮ



ਜ਼ੀਰਕਪੁਰ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਸਰਕਾਰ ਵੱਲੋਂ ਕਰੀਬ ਇੱਕ ਸਾਲ ਤੋਂ ਬੰਦ ਕੀਤੇ ਗਏ ਸ਼ੁੱਧ ਬੈਰੀਅਰ ਕਾਰਨ ਜ਼ੀਰਕਪੁਰ ਵਿੱਚ ਟ੍ਰੈਫਿਕ ਦੀ ਤਾਣੀ ਉਲਝ ਕੇ ਰਹਿ ਗਈ ਹੈ।

ਜ਼ੀਰਕਪੁਰ, 27 ਫਰਵਰੀ -ਕੌਮੀ ਪੱਤਰਕਾ ਬਿਊਰੋ- ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਸਰਕਾਰ ਵੱਲੋਂ ਕਰੀਬ ਇੱਕ ਸਾਲ ਤੋਂ ਬੰਦ ਕੀਤੇ ਗਏ ਸ਼ੁੱਧ ਬੈਰੀਅਰ ਕਾਰਨ ਜ਼ੀਰਕਪੁਰ ਵਿੱਚ ਟ੍ਰੈਫਿਕ ਦੀ ਤਾਣੀ ਉਲਝ ਕੇ ਰਹਿ ਗਈ ਹੈ।

ਜ਼ੀਰਕਪੁਰ ਵਿੱਚ ਟ੍ਰੈਫਿਕ ਦੀ ਤਾਣੀ ਉਲਝ ਕੇ ਰਹਿ ਗਈ ਹੈ। ਕਿਸਾਨ ਅੰਦੋਲਨ ਦੇ ਚਲਦਿਆਂ ਹਰਿਆਣਾ ਸਰਕਾਰ ਵੱਲੋਂ ਕਰੀਬ ਇੱਕ ਸਾਲ ਤੋਂ ਬੰਦ ਕੀਤੇ ਗਏ ਸ਼ੁੱਧ ਬੈਰੀਅਰ ਕਾਰਨ ਜ਼ੀਰਕਪੁਰ ਵਿੱਚ ਟ੍ਰੈਫਿਕ ਦੀ ਤਾਣੀ ਉਲਝ ਕੇ ਰਹਿ ਗਈ ਹੈ।

ਪ੍ਰਿ ਪ੍ਰੇਮ ਲਤਾ

ਪੰਜਾਬੀ ਸੱਭਿਆਚਾਰ ਵਿਚ ਸਦੀਆਂ ਤੋਂ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਦਰਤੀ ਸੰਸਥਿਆਂ ਅਤੇ ਜੀਵਾਂ ਨੂੰ ਵਰਤਦਾ ਆ ਰਿਹਾ ਹੈ। ਇਸ ਨੇ ਕਦੇ ਕੁਦਰਤ ਨਾਲ ਆਪਣੀ ਸਾਂਝ ਦੀਆਂ ਤੇਜ਼ਾਬੀ ਸੀ ਤੋੜਿਆ। ਇਸ ਤਰ੍ਹਾਂ ਕੁਦਰਤ ਅਤੇ ਜੀਵਾਂ ਨਾਲ ਮਨੁੱਖੀ ਸਾਂਝ ਹੀ ਪੰਜਾਬੀ ਸੱਭਿਆਚਾਰ ਦੀ ਖੂਨੀਆਂ ਪਰ ਆਧੁਨਿਕ ਯੁੱਗ ਵਿਚ ਮਨੁੱਖ ਦੀ ਸੋਚਣ ਸ਼ਕਤੀ ਵਿਚ ਖੁਦਗਰਜ਼ੀ ਅਤੇ ਬੇਸਮਝੀ ਦੇ ਰੁਖ਼ਾਨ ਨੇ ਸਬ ਕੁਝ ਬਦਲ ਦਿੱਤਾ ਹੈ। ਪੰਜਾਬੀ ਸੱਭਿਆਚਾਰ ਦੀ ਬਣਤਰ ਅਤੇ ਹਰ ਇਕ ਪ੍ਰਕਿਰਿਆ ਵਿਚ ਜੀਵਾਂ ਖ਼ਾਸ ਕਰ ਕੇ ਪੰਛੀਆਂ ਨਾਲ ਸਾਂਝ ਦੀਆਂ ਅਨੇਕਾਂ ਨਿਸ਼ਾਨੀਆਂ ਦੇਖੀਆਂ ਜਾ ਸਕਦੀਆਂ ਹਨ। ਪੁਰਾਣੇ ਪੰਡਿਆਂ ਵਿਚ ਸੁਆਲੀਆਂ ਵੱਲੋਂ ਚੋਕਿਆਂ ਨੂੰ ਲਿਪੋਂ ਵੇਕ ਕੰਧਾਂ ਉੱਪਰ ਮੋਰ, ਚਿੜੀਆਂ ਜਾਂ ਤੇਜ਼ੇ ਛਾਪੇ ਜਾਂਦੇ ਸਨ। ਰੱਖੜ ਪੁੰਨਿਆਂ ਵਾਲੇ ਦਿਨ ਸੁਆਲੀ ਘਰ ਦੇ ਬਾਹਰਲੇ ਦਰਵਾਜ਼ੇ ਦੇ ਦੋਵੇਂ ਪਾਸੇ ਕੰਧਾਂ ਉੱਪਰ ਪਾਠਾਂ ਘੋਲਕੇ ਟੇਢੀ ਠੇਢੀ ਨਾਲ ਸੌਂਤ-ਸੌਂਤ ਚਿੜੀਆਂ ਛਾਪਦੀ ਹੈ। ਉਨ੍ਹਾਂ ਚਿੜੀਆਂ ਉੱਪਰ ਰਿੰਝੇ ਹੋਏ ਚੌਲ੍ਹੇ ਦੀਆਂ ਰੁੱਥੀਆਂ ਭਰ ਕੇ ਦੋਵੇਂ ਪਾਸੇ ਖੰਮਣੀਆਂ ਨੂੰ ਰਾਹ ਵਾਗ ਟੰਗਿਆ ਜਾਂਦਾ ਹੈ। ਚਿੜੀਆਂ ਦੇ ਸੰਕੇਤਕ ਰੱਖੜੀ ਬੰਨ੍ਹਣ ਦੀ ਇਹ ਰਸਮ ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਨਾਲ ਪਿਆਰ ਭਰੇ ਰਿਸ਼ਤੇ ਨੂੰ ਉਜਾਗਰ ਕਰਦੀ ਹੈ। ਪੰਜਾਬੀ ਔਰਤ ਦੀ ਹਰਮਨ ਪਿਆਰੀ ਚਾਂਦਰ ਫੁਲਕਾਰੀ ਦੀ ਇਕ ਕਿਸਮ ਵਿਚ ਚਾਂਦਰ ਉੱਪਰ ਛੋਟੇ-ਛੋਟੇ ਪੰਛੀ ਕੱਢੇ ਜਾਂਦੇ ਹਨ। ਪੰਜਾਬੀ ਸਾਹਿਤ ਦੀ ਹਰ ਇਕ ਵਿਧਾ ਦੇ ਚੱਪੇ-ਚੱਪੇ ਉੱਪਰ



ਉੱਡਦਾ ਵੇ ਜਾਵੀਂ ਕਾਵਾਂ...

ਪੰਛੀਆਂ ਨੂੰ ਸੁਰਤਧਾਰ, ਚਿੰਨ੍ਹ ਜਾਂ ਸਿੰਧੇ ਤੌਰ 'ਤੇ ਵਰਤਿਆ ਗਿਆ ਹੈ। ਇਸ ਵਿਧੀ ਨਾਲ ਕਿਰਤ ਰਚਨਾ ਮਨ ਨੂੰ ਭਾਉਂਦੀ ਹੈ ਅਤੇ ਪੰਜਾਬੀ ਸੱਭਿਆਚਾਰ ਦੀ ਅੰਤਰ ਆਤਮਾ ਕੁਦਰਤ ਨਾਲ ਪਿਆਰ ਵਿੱਚੋਂ ਅੰਨਦ ਦੀ ਪ੍ਰਾਪਤੀ ਹੁੰਦੀ ਹੈ। ਕੋਇਲ ਨੂੰ ਬਚਾਮਾਂ ਦੀ ਰਾਣੀ ਕਿਹਾ ਜਾਂਦਾ ਹੈ। ਪੰਜਾਬ ਦੇ ਸਿਰਮੌਰ ਕਵੀ ਧਨੀ ਰਾਮ ਚਾੜ੍ਹਕ ਵਰਖਾ ਤੋਂ ਕਵਿਤਾ ਵਿਚ ਲਿਖਦੇ ਹਨ : ਬਾਜ਼ਾ ਵਿਚ ਕੁਕ ਛਿੜ ਪਈ ਹੈ ਮੇਰਾ ਦੀ ਜਿੰਦ ਖਿੜ ਪਈ ਹੈ ਇਕ ਹੋਰ ਕਵਿਤਾ ਵਿਚ ਕਵੀ ਕਹਿੰਦਾ ਹੈ : ਭੰਡੇ ਬਸਰੀ ਛੇੜੀ ਬੁਲ-ਬੁਲ ਹੋਈ ਮਸਤਾਨੀ

ਇਹ ਵੀ ਇਕ ਸੱਚ ਹੈ ਕਿ ਮਨੁੱਖ ਤੋਂ ਪਹਿਲਾਂ ਪੰਛੀਆਂ ਨੇ ਗੀਤ ਗਾਉਣੇ ਸੁਰੂ ਕਰ ਦਿੱਤੇ ਸਨ। ਪੰਛੀਆਂ ਕੋਲੋਂ ਹੀ ਮਨੁੱਖ ਨੇ ਸੰਗੀਤ ਸਿੱਖਿਆ ਹੈ। ਪੰਜਾਬ ਦੀ ਲੋਕ ਗਾਇਕਾ ਸੁਰਿੰਦਰ ਕੌਰ ਨੂੰ ਪੰਜਾਬ ਦੀ ਕੋਇਲ ਕਹਿ ਕੇ ਸਨਮਾਨ ਦਿੱਤਾ ਜਾਂਦਾ ਹੈ। ਪੰਜਾਬ ਦਾ ਲੋਕ ਨਗੀ ਕੀਤਾ ਜਾਂਦਾ। ਜਿੱਥੋਂ ਤਕ ਪੰਛੀਆਂ ਦੀਆਂ ਲੜਾਈਆਂ ਕਰਵਾਉਣ ਦੀ ਰਵਾਇਤ ਹੈ, ਇਹ ਰਵਾਇਤ ਪੰਜਾਬ ਦੀ ਧਰਤੀ ਨੇ ਪੈਦਾ ਨਹੀਂ ਕੀਤੀ, ਇਸ ਰਵਾਇਤ ਨੂੰ ਬਾਰਾਂ ਆਏ ਹਮਲਾਵਰ ਲੋਕ ਆਏ ਸਨ। ਪੰਜਾਬੀ ਸੱਭਿਆਚਾਰ ਵਿਚ ਚਿੜੀਆਂ ਨੂੰ ਤਾਂ ਕੁੜੀਆਂ ਦੇ ਬਹਾਬਰ ਹੀ ਸਮਝਿਆ ਗਿਆ ਹੈ। ਪੰਜਾਬੀ ਸੁਆਲੀ ਦਾ ਚਿੜੀਆਂ ਨਾਲ ਖ਼ਾਸ ਲਗਾਵ ਲੋਕ ਗੀਤਾਂ ਅਤੇ ਟੋਪੀਆਂ ਤੋਂ ਕਲੀਭਾਤ ਪ੍ਰਗਟ ਹੁੰਦਾ ਹੈ।

ਪੁਰਾਣੇ ਘਰਾਂ 'ਚ ਸੁਆਲੀਆਂ ਵੱਲੋਂ ਚੋਕਿਆਂ ਨੂੰ ਲਿਪੋਂ ਵੇਕ ਕੰਧਾਂ ਉੱਪਰ ਮੋਰ, ਚਿੜੀਆਂ ਜਾਂ ਤੇਜ਼ੇ ਛਾਪੇ ਜਾਂਦੇ ਸਨ। ਉਹ ਘਰ ਦੇ ਬਾਹਰਲੇ ਦਰਵਾਜ਼ੇ ਦੇ ਦੋਵੇਂ ਪਾਸੇ ਕੰਧਾਂ ਉੱਪਰ ਪਾਠਾਂ ਘੋਲਕੇ ਟੇਢੀ ਠੇਢੀ ਨਾਲ ਸੌਂਤ-ਸੌਂਤ ਚਿੜੀਆਂ ਛਾਪਦੀਆਂ ਸਨ।

ਉੱਡ ਜਾ ਕਾਵਾਂ ਵੇ ਤੇਰੀਆਂ ਲੋਮੀਆਂ ਛਾਵਾਂ ਮਰਨ ਮਤਰੋਈਆਂ ਵੇ ਜੁਗ ਜੁਗ ਜੀਵਣ ਮਾਵਾਂ.. ਕਾ ਉੱਪਰ ਇਕ ਹੋਰ ਖ਼ੂਬਸੂਰਤ ਲੋਕ ਗੀਤ ਦਿੰਦਾ ਹੈ : ਉੱਡਦਾ ਵੇ ਜਾਵੀਂ ਕਾਵਾਂ ਬਹਿੰਦਾ ਜਾਵੀਂ ਵੇ ਬਹਿੰਦਾ ਤੇ ਜਾਵੀਂ ਮੇਰੇ ਪੇਕੜੇ ਇਕ ਨਾ ਦੱਸੀ ਮੇਰੀ ਮਾਂ ਰਾਣੀ ਨੂੰ ਰੋਉਗੀ ਅੜਿਆ ਮੇਰੀਆਂ ਗੁੱਡੀਆਂ ਫੋਲਕੇ ਦੱਸੀ ਵੇ ਕਾਵਾਂ ਦੱਸੀ ਵੀਰ ਮੇਰੇ ਨੂੰ ਆਉਗਾ ਅੜਿਆ ਨੀਲਾ ਘੋੜਾ ਬੀੜਕੇ ਬਿਰਹਾ ਦਾ ਦੁਖੜਾ ਹੋਵੇ, ਚਾਚੇ ਸੁਰਹੇ ਬੈਠੀ ਨਾਰ ਆਪਣੀ ਮਾਂ ਨੂੰ ਯਾਦ ਕਰਦੀ ਹੋਵੇ ਤਾਂ



ਉੱਡ ਜਾ ਕਾਵਾਂ ਵੇ ਤੇਰੀਆਂ ਲੋਮੀਆਂ ਛਾਵਾਂ ਮਰਨ ਮਤਰੋਈਆਂ ਵੇ ਜੁਗ ਜੁਗ ਜੀਵਣ ਮਾਵਾਂ.. ਕਾ ਉੱਪਰ ਇਕ ਹੋਰ ਖ਼ੂਬਸੂਰਤ ਲੋਕ ਗੀਤ ਦਿੰਦਾ ਹੈ : ਉੱਡਦਾ ਵੇ ਜਾਵੀਂ ਕਾਵਾਂ ਬਹਿੰਦਾ ਜਾਵੀਂ ਵੇ ਬਹਿੰਦਾ ਤੇ ਜਾਵੀਂ ਮੇਰੇ ਪੇਕੜੇ ਇਕ ਨਾ ਦੱਸੀ ਮੇਰੀ ਮਾਂ ਰਾਣੀ ਨੂੰ ਰੋਉਗੀ ਅੜਿਆ ਮੇਰੀਆਂ ਗੁੱਡੀਆਂ ਫੋਲਕੇ ਦੱਸੀ ਵੇ ਕਾਵਾਂ ਦੱਸੀ ਵੀਰ ਮੇਰੇ ਨੂੰ ਆਉਗਾ ਅੜਿਆ ਨੀਲਾ ਘੋੜਾ ਬੀੜਕੇ ਬਿਰਹਾ ਦਾ ਦੁਖੜਾ ਹੋਵੇ, ਚਾਚੇ ਸੁਰਹੇ ਬੈਠੀ ਨਾਰ ਆਪਣੀ ਮਾਂ ਨੂੰ ਯਾਦ ਕਰਦੀ ਹੋਵੇ ਤਾਂ

ਲੋਕ-ਦਿਖਾਵਾ ਬਣੀਆਂ ਰਿਸ਼ਤੇਦਾਰੀਆਂ

ਬਦਲਦੇ ਸਮੇਂ ਨਾਲ ਮਨੁੱਖ ਨੇ ਭਾਵੇਂ ਬਹੁਤ ਪ੍ਰਾਪਤੀਆਂ ਹਾਸਲ ਕਰ ਲਈਆਂ ਹਨ ਪਰ ਇਹ ਵੀ ਸਚਾਈ ਹੈ ਕਿ ਬੀਤ ਦੇ ਵਕਤ ਦੀ ਤੇਜ਼ ਰਫ਼ਤਾਰ ਨੇ ਮਨੁੱਖ ਤੋਂ ਬਹੁਤ ਤੁਝ ਖੋਹ ਲਿਆ ਹੈ। ਤੁਝੋਵਿਆਂ ਭਰੇ ਜੀਵਨ ਨੇ ਮਨੁੱਖ ਅੰਦਰ ਰਿਸ਼ਤਿਆਂ ਨੂੰ ਲੈ ਕੇ ਜੋ ਮੋਹ ਦੀਆਂ ਤੇਜ਼ਾਬੀਆਂ ਤਰਫ਼ ਤਰਫ਼ ਕਰ ਦਿੱਤਾ ਹੈ। ਅਜਿਹੇ ਦੌਰ ਦਾ ਮਨੁੱਖ ਰਿਸ਼ਤੇਦਾਰੀਆਂ ਨਿਰਾਉਣ ਤੋਂ ਕੰਨੀ ਕਤਰਾਉਂਦਾ ਹੈ। ਪਹਿਲੇ ਸਮਿਆਂ ਵਿਚ ਲੋਕ ਰਿਸ਼ਤੇਦਾਰੀਆਂ ਬੜੇ ਮੋਹ ਨਾਲ ਦਿਲੋਂ ਨਿਰਾਉਂਦੇ ਸਨ। ਪ੍ਰਾਚੀਨ ਦੇ ਆਉਣ ਤੋਂ ਪਹਿਲਾਂ ਹੀ ਬੜੀ ਬੇਸ਼ਬਰੀ ਨਾਲ ਉਸ ਦੀ ਉਡੀਕ ਕੀਤੀ ਜਾਂਦੀ ਸੀ। ਉਸ ਦੀ ਆਦਿ ਤਗਤ ਲਈ ਕਈ ਤਰ੍ਹਾਂ ਦੇ ਮਹੌਤ ਭਰੇ ਜਾਂਦੇ ਸਨ। ਉਨ੍ਹਾਂ ਵੇਲਿਆਂ ਵਿਚ ਪ੍ਰਾਚੀਨ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਤੇ ਉਨ੍ਹਾਂ ਦੀ ਹੱਥ ਕੇ ਸੇਵਾ ਕੀਤੀ ਜਾਂਦੀ। ਪ੍ਰਾਚੀਨ ਦੇ ਘਰ ਆਉਂਦੇ ਹੀ ਸਵਾਲੀਆਂ ਫੁੱਲ, ਲੱਸੀ ਦੇ ਛੇਨੇ ਭਰ ਕੇ ਮਹਿਮਾਨਾਂ ਅੰਗੇ ਧਰ ਦਿੰਦੀਆਂ ਸਨ। ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਲਈ ਮਹਿਮਾਨਾਂ ਨੂੰ ਪ੍ਰਾਚੀਨ ਦੀ ਪਸੰਦ ਅਤੇ ਨਾ-ਪਸੰਦ ਦਾ ਖ਼ਾਸ ਖ਼ਿਆਲ ਰੱਖਦੀਆਂ ਸਨ ਪਰ ਅਜਿਹੇ ਸਮੇਂ ਵਿਚ ਮਹਿਮਾਨਨਿਵਾਜ਼ੀ ਦੇ ਤੌਰ ਤਰੀਕਿਆਂ ਵਿਚ ਤਬਦੀਲੀ ਆਈ ਹੈ। ਪਹਿਲੇ ਸਮੇਂ ਦੌਰਾਨ ਪ੍ਰਾਚੀਨ ਨਿਰਸਵਾਰਥ ਕੀਤੀ ਜਾਂਦੀ ਸੀ। ਪੁਰਾਣੇ ਲੋਕ ਦਿਲੋਂ ਆਏ ਦਾ ਚਾਅ ਕਰਦੇ ਸਨ ਪਰ ਅੱਜ ਦੇ ਸਮੇਂ ਵਿਚ ਹਰ ਕੋਈ ਰਿਸ਼ਤੇਦਾਰੀ ਨਿਰਾਉਣ ਲੱਗਿਆ ਆਪਣਾ ਸਵਾਰਥ ਵੇਖਦਾ ਹੈ। ਅਜਿਹਾ ਸਮਾਂ ਆ ਗਿਆ ਹੈ ਕਿ ਬਿਨਾਂ ਮਤਲਬ ਦੇ ਕੋਈ ਕਿਸੇ ਨਾਲ ਰਿਸ਼ਤਾ ਹੀ ਨਹੀਂ ਰੱਖਦਾ ਚਾਹੁੰਦਾ। ਅੱਜ ਦੇ ਲੋਕ ਰਿਸ਼ਤੇ ਨੂੰ ਪੈਸੇ ਨਾਲ ਤੋਲਦੇ ਹਨ। ਭਾਰੀ ਰਿਸ਼ਤੇਦਾਰ ਨਾਲ ਰਿਸ਼ਤਾ ਰੱਖਣਾ ਲੋਕ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਹਨ। ਤੁਝ ਵੱਧ ਪਹਿਲਾਂ ਬੱਚਿਆਂ ਅੰਦਰ ਨਾਨਕੇ ਘਰ ਜਾਣ ਦਾ ਚਾਅ ਇੰਨਾ ਹੁੰਦਾ ਸੀ ਕਿ ਉਹ ਛੁੱਟੀਆਂ ਦੀ ਬੇਸ਼ਬਰੀ ਨਾਲ ਉਡੀਕ ਕਰਦੇ ਕਿ ਕੌਣ ਉਨ੍ਹਾਂ ਨੂੰ ਨਾਨਕੇ ਜਾਣ ਦਾ ਮੌਕਾ ਮਿਲੇ। ਜੇ ਇਹ ਪਤਾ ਲੱਗਦਾ ਕਿ ਸਵੇਰੇ ਨਾਨਕੇ ਜਾਣ ਤਾਂ ਸਾਰੀ ਰਾਤ ਚਾਅ ਵਿਚ ਨਾ ਨਾਨਕੇ ਅਤੇ ਤਾਰੇ ਗਿਣ ਕੇ ਹੀ ਸਾਰੀ ਰਾਤ ਲੰਘਾ ਦੇਵੀ। ਨਵੀਂ ਪੀੜ੍ਹੀ ਦੇ ਬੱਚਿਆਂ ਅੰਦਰ ਨਾਨਕੇ ਘਰ ਨੂੰ ਲੈ ਕੇ ਕੋਈ ਚਾਅ ਵੇਖਣ ਨੂੰ ਨਹੀਂ ਮਿਲਦਾ।



ਅਕ੍ਰਿਤਘਣਾ ਦਾ ਸੂਚਕ ਹੈ। ਜਿਹੜੇ ਲੋਕ ਆਪਣਾ ਉਲੂ ਸਿੰਧ ਕਰਨ ਲਈ ਦੂਜਿਆਂ ਅੰਗੇ ਤਰਲੇ ਕੱਢਦੇ ਹਨ ਅਤੇ ਕੰਮ ਨਿਕਲਣ ਤੋਂ ਬਾਅਦ, 'ਤੂੰ ਕੌਣ ਤੇ ਮੈਂ ਕੌਣ' ਦੀ ਨੀਤੀ ਅਪਣਾਉਂਦੇ ਹਨ, ਉਹ ਯਕੀਨਨ ਬੁਰੇ ਕਿਰਦਾਰ ਵਾਲੇ ਤੇ ਬਦਕਿਸਮਤ ਹੁੰਦੇ ਹਨ। ਅਜਿਹੇ ਲੋਕਾਂ ਨਾਲ ਕਦੇ ਵੀ ਨਿਰਾਸ਼ ਨਾ ਹੋਵੋ, ਕੋਈ ਵੀ ਗੱਲ ਦਿਲ 'ਤੇ ਨਾ ਲਗਾਓ ਅਤੇ ਆਪਣੀ ਸੋਚ ਨੂੰ ਕਦੇ ਵੀ ਉਨ੍ਹਾਂ ਦੇ ਪੱਪਰ ਤਕ ਨਾ ਲੈ ਕੇ ਆਉਂਦੇ ਕਿਉਂਕਿ ਕਮਲ ਗਮੇਸ਼ਾ ਚਿੰਕੜ ਤੋਂ ਉੱਪਰ ਹੀ ਰਹਿੰਦਾ ਹੈ। ਹਰ ਗੱਲ ਦਿਲ 'ਤੇ ਲਾਓਗੇ ਤਾਂ ਹੋਰ ਹੀ ਜਾਚੋਗੇ ਤੇ ਅੰਤ ਵਿਚ ਇਕੱਲੇ। ਇਕਲਾਪੇ ਦੀ ਚੁੱਪ ਹੋਰ ਵੀ ਖ਼ਤਰਨਾਕ ਹੁੰਦੀ ਹੈ। ਤੁਸੀਂ ਚਾਹ ਕੇ ਵੀ ਆਪਣੇ ਪ੍ਰਤੀ ਲੋਕਾਂ ਦੀ ਧਰਨਾ ਨਹੀਂ ਬਦਲ ਸਕਦੇ। ਇਸ ਲਈ ਸਹੁਣ ਦੀ ਜਿੰਦਗੀ ਬਣੀ ਕਰੋ। ਅਗਲਾ ਕਹਿੰਦਾ ਹਨ ਕਿ 'ਜੇਕਰ ਤੁਸੀਂ ਚਾਹੁੰਦੇ ਹੋ ਕਿ ਸਭ ਤੁਸੀਂ ਚਾਹੁੰਦੇ ਹੋ ਤਾਂ ਇਹ ਕਦੇ ਵੀ ਸੰਭਵ ਨਹੀਂ ਹੋਵੇਗਾ। ਇਸ ਲਈ ਆਪਣੀ ਸੋਚ ਬਦਲੋ। ਅਸੀਂ ਹੋਰ'



80540-16816



ਗੁਰਮਿਖ : ਚਾਦਰ ਸਿੰ

ਜ਼ਿੰਦਗੀ ਵਿਚ ਵਿਗਰਦਿਆਂ ਸਾਨੂੰ ਹਰ ਤਰ੍ਹਾਂ ਦੇ ਲੋਕਾਂ ਅਤੇ ਹਰ ਤਰ੍ਹਾਂ ਦੀਆਂ ਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਮਾਜ ਵਿਚ ਕਈ ਵਾਰ ਅਜਿਹੇ ਲੋਕ ਮਿਲ ਜਾਂਦੇ ਹਨ ਜੋ ਤੁਹਾਡੇ ਸਾਹਮਣੇ ਤੁਹਾਡਾ ਗੁਣਗੁਣ ਅਤੇ ਪਿੱਠ ਪਿੱਛੇ ਬਦਖੋਰੀਆਂ ਕਰਦੇ...

ਆਪਣੇ ਵਰਗਾ ਲੱਭੋਗੋ ਤਾਂ ਇਕੱਲੇ ਰਹਿ ਜਾਓਗੇ

ਦੂਜਿਆਂ ਵਿਚ ਬੁਰਾਈਆਂ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਹੁੰਦਾ। ਇਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਕੇ ਦੂਜਿਆਂ ਨਾਲ ਚਲਾ ਕਰਦੇ ਹੋਏ ਪਰੇਸ਼ਾਨ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਨਾ ਤਾਂ ਇਹ ਖੁਦ ਜ਼ਿੰਦਗੀ ਦੀ ਖ਼ੂਬਸੂਰਤ ਨੂੰ ਮਾਣਦੇ ਹਨ ਅਤੇ ਨਾ ਹੀ ਦੂਜਿਆਂ ਨੂੰ ਮਾਣਨ ਦਿੰਦੇ ਹਨ। ਬਹੁਤ ਹੀ ਘਟੀਆ ਬੌਲਾ ਨਾਲ ਤੁਹਾਨੂੰ ਪੁਕਾਰਦੇ ਹਨ ਅਜਿਹੇ ਲੋਕ ਸਿਰਫ਼ ਸੁਣਨ ਲਈ ਹੀ ਤਿਆਰ ਹਨ ਅਤੇ ਆਪਣੀ ਖ਼ਰਬ ਖ਼ਰਬ ਤੋਂ ਬਾਅਦ ਅੱਖ ਨਾ ਮਿਲਾਉਣਾ ਘਟੀਆਪਣ ਹੈ, ਪਾਪ ਹੈ, ਅਪਰਾਧ ਹੈ। ਅੱਖ ਬਚਾਏ ਲੰਘਣਾ, ਮੂੰਹ ਫੇਰ ਲੈਣਾ,



ਮਨੁੱਖ ਉਹੀ ਹੈ ਜਿਸ 'ਚ ਮਨੁੱਖਤਾ ਹੈ, ਜਿਸ 'ਚ ਮਨੁੱਖਤਾ ਨਹੀਂ ਉਹ ਦਾਨਵ ਹੈ। ਜੇ ਇਕੱਲੇ ਮਾਨਵਤਾ ਦੀਆਂ ਖਾਣ-ਬੀਣਾਂ ਨੂੰ ਜੀਵਨ 'ਚ ਤਿਲਜ਼ਮੀ ਨਹੀਂ ਦਿੰਦਾ ਉਹੀ ਸੱਚਾ ਜੀਵਨ ਬਿਠਾਉਂਦਾ ਹੈ।

ਇਕਾਈ ਬੇਸ਼ਰਮੀ ਹੋਣ ਦੇ ਪਰ ਸਾਹਮਣੇ ਵਾਲਾ ਉਸ ਦੀ ਕੀਮਤ ਆਪਣੀ ਅੰਧ, ਜਾਣਕਾਰੀ, ਹੋਸ਼ਿਅਤ ਨਾਲ ਵਧੇਰੇ ਹੈ। ਇਸ ਲਈ ਖਬਰਦਾਰੀ ਨਾਲ ਹੀ ਇਕੱਲੇ ਦੀ ਆਲੋਚਨਾ ਤੇ ਵਰਤਾਰੇ ਤੋਂ ਦੁਖੀ ਹੋਵੋ।

ਛੋਟੀਆਂ ਗੱਲਾਂ ਨੂੰ ਇਨ 'ਤੇ ਲਾਉਣ ਤਾਂ ਹੋਰੇ ਰਹਿ ਜਾਓਗੇ ਅਤੇ ਅੰਤ ਵਿਚ ਇਕੱਲੇ। ਇਕਲਾਪੇ ਦੀ ਚੁੱਪ ਬਹੁਤ ਹੀ ਖ਼ਤਰਨਾਕ ਹੁੰਦੀ ਹੈ। ਤੁਸੀਂ ਚਾਹ ਕੇ ਵੀ ਆਪਣੇ ਪ੍ਰਤੀ ਲੋਕਾਂ ਦੀ ਧਰਨਾ ਨਹੀਂ ਬਦਲ ਸਕਦੇ।

ਪੰਜਾਬ ਦੇ ਸਰਕਾਰੀ ਮੁਲਾਜ਼ਮ ਹੋ ਜਾਣ ਸਾਵਧਾਨ ! ਨਹੀਂ ਤਾਂ ਤਨਖਾਹ ਤੋਂ..



ਨਹੀਂ ਮੰਨਿਆ ਤਾਂ ਉਸ ਅਧਿਕਾਰੀ ਦੇ ਖ਼ਾਲਿਫ਼ ਸ਼ਖ਼ਤ ਕਾਰਵਾਈ ਕੀਤੀ ਜਾਵੇਗੀ। ਦਰਅਸਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ 80 ਹਜ਼ਾਰ ਅਮਦਨ ਤੋਂ ਹੇਠਾਂ ਅਮਦਨ ਸਰਟੀਫਿਕੇਟ ਨਾ ਬਣਨ ਦਾ ਮੁੱਦਾ ਚੁੱਕਿਆ ਗਿਆ ਸੀ। ਇਸ ਦਾ ਜਵਾਬ ਦਿੰਦੇ ਹੋਏ ਕੌਮਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਕਿ ਪੰਜਾਬ ਦੇ ਸੇਵਾ ਕੇਂਦਰਾਂ 'ਚ 80

ਹਜ਼ਾਰ ਤੋਂ ਘੱਟ ਅਮਦਨ ਵਾਲੇ ਲੋਕਾਂ ਦਾ ਅਮਦਨ ਸਰਟੀਫਿਕੇਟ ਨਹੀਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਸਰਕਾਰੀ ਅਧਿਕਾਰੀ ਲੋਕਾਂ ਨੂੰ ਗਲਤ ਤਰੀਕੇ ਨਾਲ ਗਾਈਡ ਕਰਦਾ ਹੈ ਤਾਂ ਉਸ ਸਮੇਂ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ, ਜਿਸ ਦੀ ਉਨ੍ਹਾਂ ਨੇ ਸਦਨ ਅੰਦਰ ਮਿਸਾਲ ਵੀ ਦਿੱਤੀ। ਉਨ੍ਹਾਂ ਨੇ ਸਦਨ 'ਚ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਅਧਿਕਾਰੀ ਸਰਕਾਰੀ ਸੀਟਾਂ 'ਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ, ਉਹ ਅਜਿਹੀਆਂ ਇਹ ਮਾੜੀਆਂ ਆਦਤਾਂ ਛੱਡ ਦੇਣ, ਨਹੀਂ ਤਾਂ ਸਰਕਾਰ ਨੂੰ ਅਜਿਹੇ ਅਧਿਕਾਰੀਆਂ ਨੂੰ ਤਨਖਾਹ ਤੋਂ ਲਿਆ ਕੇ ਪੈਨਸ਼ਨ 'ਤੇ ਕਰਨ 'ਚ ਬਹੁਤਾ ਸਮਾਂ ਨਹੀਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦੀ ਜ਼ਿੰਗ ਅਮਦਨ ਵੀ ਹੋਵੇ ਤਾਂ ਉਸ ਦਾ ਵੀ ਅਮਦਨ ਸਰਟੀਫਿਕੇਟ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇਹ ਸਰਟੀਫਿਕੇਟ ਸੇਵਾ ਕੇਂਦਰਾਂ, ਡੇਰ ਸਟੇਪ ਡਾਲਿਵਰੀ ਅਤੇ ਕਨੈਕਟ ਪੁਰਲਟ 'ਤੇ ਬਣਾਇਆ ਜਾ ਸਕਦਾ ਹੈ। ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਅੰਦਰ ਨਵੰਬਰ 2023 ਤੋਂ ਲੈ ਕੇ ਹੁਣ ਤੱਕ 1 ਲੱਖ, 95 ਹਜ਼ਾਰ 815 ਅਮਦਨ ਸਰਟੀਫਿਕੇਟ 80 ਹਜ਼ਾਰ ਦੀ ਅਮਦਨ ਤੋਂ ਘੱਟ ਵਾਲੇ ਬਣਾਏ ਜਾ ਚੁੱਕੇ ਹਨ। ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਕਿਤੇ ਵੀ ਆਗੂਆਂ ਦੇ ਧਿਆਨ 'ਚ ਅਜਿਹੀ ਗੱਲ ਆਵੇ ਤਾਂ ਉਹ ਸਾਡੇ ਨਾਲ ਗੱਲ ਕਰਨ ਕਿਉਂਕਿ ਇਸ ਸਬੰਧੀ ਅਸੀਂ ਪਹਿਲਾਂ ਹੀ ਸਖ਼ਤ ਹਦਾਇਤਾਂ ਜਾਰੀ ਕਰ ਚੁੱਕੇ ਹਾਂ।

ਵਿਧਾਨ ਸਭਾ ਸੈਸ਼ਨ 'ਚ ਵਿਧਾਇਕ ਰੰਧਾਵਾ ਨੇ ਟਰਾਂਸਪੋਰਟ ਨੀਤੀ ਬਣਾਉਣ ਦੀ ਕੀਤੀ ਮੰਗ : ਰੰਧਾਵਾ


ਦੇ ਖੇਤਰ ਨਾਲ ਜੁੜਿਆ ਹੁੰਦਾ ਸੀ, ਲੋਕ ਅਮਰੀਕਾ ਜਾਂ ਕੈਨੇਡਾ ਜਾਣ ਦੀ ਬਜਾਏ ਇੱਥੇ ਰੁਜ਼ਗਾਰ ਕਰਕੇ ਖੁਸ਼ ਹੁੰਦੇ ਸਨ। ਉਨ੍ਹਾਂ ਨੇ ਟਰਾਂਸਪੋਰਟ ਸੈਕਟਰ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਪਿਛਲੀਆਂ ਸਰਕਾਰਾਂ ਦੀਆਂ ਅਸਫਲਤਾਵਾਂ



ਵੱਲ ਵੀ ਇਸ਼ਾਰਾ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਖੇਤਰ ਨੂੰ ਬਰਬਾਦ ਕਰ ਦਿੱਤਾ ਸੀ। ਉਨ੍ਹਾਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਾਰਵਾਈ ਕਰਕੇ ਅਜਿਹੀਆਂ ਨੀਤੀਆਂ ਨੂੰ ਲਾਗੂ ਕਰੇ ਤਾਂ ਜੋ ਸੈਕਟਰ ਵਿੱਚ ਹਾਂ-ਪੱਖੀ ਤਬਦੀਲੀਆਂ ਲਿਆਂਦੀਆਂ ਜਾ

ਸਕਣ। ਰੰਧਾਵਾ ਨੇ ਜਾਦ ਦਿਵਾਇਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਟਰਾਂਸਪੋਰਟ ਵੱਲੋਂ ਜ਼ੀਰਕਪੁਰ ਦੇ ਛੱਤ ਲਾਈਟ ਪ੍ਰਾਇਵੇਟ 'ਤੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ ਸੀ, ਜਿਸ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਰ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੋਸ਼ੀਕਵਾਲ ਨੇ ਟਰਾਂਸਪੋਰਟ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਕਿਹਾ ਸੀ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਵਧੀਆ ਟਰਾਂਸਪੋਰਟ ਨੀਤੀ ਲਿਆ ਕੇ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਨੂੰ ਰੋਕਿਆ ਜਾ ਸਕਦਾ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵੀ ਕੀਤੀ ਹੈ ਤਾਂ ਜੋ ਇਸ ਖੇਤਰ ਵਿੱਚ ਸੁਧਾਰ ਲਿਆਂਦਾ ਜਾ ਸਕੇ। ਟਰਾਂਸਪੋਰਟਰਾਂ ਅਤੇ ਨਾਗਰਿਕਾਂ ਸਮੇਤ ਵੱਖ-ਵੱਖ ਨਿੱਜੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਹੋਣਾ ਪਵੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਦੇ ਮੌਕੇ ਮੁਹੱਈਆ ਹੋ ਸਕਣ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰਕਾਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੁਰੰਤ ਕਾਰਵਾਈ ਕਰੇਗੀ ਅਤੇ ਟਰਾਂਸਪੋਰਟ ਸੈਕਟਰ ਵਿੱਚ ਸਕਾਰਾਤਮਕ ਬਦਲਾਅ ਲਿਆਏਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਇਹ ਮਹਾਨੁਸ਼ ਮਹਾਨ ਸਰਕਾਰ ਲਈ ਸੂਬੇ 'ਚ ਸਕਾਰਾਤਮਕ ਤਬਦੀਲੀ ਅਤੇ ਬਦਲਾਅ ਲਿਆਉਣ ਦਾ ਅਹਿਮ ਮੌਕਾ ਹੈ।

ਚੈੱਕ ਬਾਊਂਸ ਦੇ ਮਾਮਲੇ 'ਚ ਫਿਰੋਜ਼ਪੁਰ ਦੀ ਅਦਾਲਤ ਨੇ ਕਿਸਾਨ ਨੂੰ ਕੀਤਾ ਬਰੀ



ਜਲਾਲਾਬਾਦ 27 ਫਰਵਰੀ। ਜੁਡੀਸ਼ੀਅਲ ਮੈਜਿਸਟਰੇਟ ਗੁਰਚਰ ਪਾਲ ਸਿੰਘ ਦੀ ਅਦਾਲਤ 'ਚ ਚੱਲ ਰਹੇ ਚੈੱਕ ਦੇ ਮਾਮਲੇ ਨੂੰ ਲੈ ਕੇ ਅਦਾਲਤ ਵੱਲੋਂ ਦੋਹਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਕ ਕਿਸਾਨ ਨੂੰ 33 ਲੱਖ 82 ਹਜ਼ਾਰ 925 ਰੁਪਏ ਦੇ ਐੱਚ. ਡੀ. ਐੱਫ਼. ਸੀ. ਬੈਂਕ ਦੇ ਚੈੱਕ ਬਾਊਂਸ ਦੇ ਮਾਮਲੇ 'ਚ ਕਿਸਾਨ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਦੋਸ਼ੀ ਵੱਲੋਂ ਵਕਾਲਤ ਕਰਦੇ ਜਲਾਲਾਬਾਦ ਦੇ ਵਕੀਲ ਮਹਿਤ ਜਾਂਗਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਮ. ਐੱਸ.

ਲਾੜੀ ਕੌਣ ਇਹ ਭੁੱਲ ਗਿਆ ਲਾੜਾ; ਦੂਜੇ ਨੂੰ ਪਹਿਨਾ ਦਿੱਤੀ ਜੈਮਾਲਾ

ਬਰੋਲੀ 27 ਫਰਵਰੀ। ਇਕ ਪਿੰਡ 'ਚ ਵਿਆਹ ਸਮਾਰੋਹ 'ਚ ਉਸ ਸਮੇਂ ਹੰਗਾਮਾ ਸ਼ੁਰੂ ਹੋ ਗਿਆ ਜਦੋਂ ਨੌਸ਼ 'ਚ ਟੱਲੀ ਲਾੜੇ ਨੇ ਲਾੜੀ ਦੀ ਬਜਾਏ ਆਪਣੇ ਦੋਸਤ ਨੂੰ ਜੈਮਾਲਾ ਪਹਿਨਾ ਦਿੱਤੀ। ਇਸ ਤੋਂ ਬਾਅਦ ਲਾੜੇ ਨੇ ਦਾਜ ਦੀ ਮੰਗ ਵੀ ਕੀਤੀ ਅਤੇ ਆਪਣੀ ਮਨਪਸੰਦ ਕੁੜੀ ਨਾਲ ਵਿਆਹ ਕਰਨ ਦੀ ਗੱਲ ਕਹੀ। ਇਸ 'ਤੇ ਨਾਰਾਜ਼ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਫਿਰ ਲਾੜੀ ਦੇ ਪਿਤਾ ਨੇ ਪੁਲਸ ਨੂੰ ਬੁਲਾਇਆ ਅਤੇ ਇਸ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਸ ਨੇ ਲਾੜੇ ਅਤੇ ਉਸ ਦੇ ਪਰਿਵਾਰ ਖ਼ਾਲਿਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੋਲੀ ਜ਼ਿਲ੍ਹੇ ਦੇ ਇਕ ਪਿੰਡ ਦੀ ਹੈ। ਪੀਲੀਭੀਤ ਜ਼ਿਲ੍ਹੇ ਦੇ ਬਰੋਲੀ ਥਾਣਾ ਖੇਤਰ ਦੇ ਗਜ਼ਾਗਾ ਪਿੰਡ ਦੇ ਰਹਿਣ ਵਾਲੇ ਗਵਿੰਦਰ ਕੁਮਾਰ ਦਾ



ਜਦੋਂ ਜੈਮਾਲਾ ਦੀ ਰਸਮ ਸ਼ੁਰੂ ਹੋਈ ਤਾਂ ਲਾੜੀ ਨੇ ਲਾੜੇ ਨੂੰ ਹਾਰ ਪਹਿਨਾਇਆ ਪਰ ਸਰਬੰਸੀ ਲਾੜੇ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੀ ਦੋਸਤ ਨੂੰ ਹਾਰ ਪਹਿਨਾਉਣ ਲੱਗਾ। ਇਹ ਦੋਖ ਕੇ ਸਾਰੇ ਹੈਰਾਨ ਰਹਿ ਗਏ। ਜਦੋਂ ਲਾੜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੇ ਨੇ ਦਾਜ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਉਸਦੀ ਪਸੰਦ ਦੀ ਕੁੜੀ ਨਹੀਂ ਮਿਲੇ ਤਾਂ ਉਹ ਵਿਆਹ ਨਹੀਂ ਕਰੇਗਾ। ਲਾੜੀ ਅਤੇ ਉਸ ਦੇ ਪਰਿਵਾਰ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਉਨ੍ਹਾਂ ਨੇ ਲਾੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ 'ਤੇ ਅੜਿੱਕਾ ਰਿਹਾ। ਇਸ ਘਟਨਾ ਤੋਂ ਬਾਅਦ ਦੋਵਾਂ ਪਿਰਾਂ ਵਿਚਕਾਰ ਝਗੜਾ ਵਧ ਗਿਆ। ਲਾੜਾ ਅਤੇ ਲਾੜੀ ਪੱਖ ਆਪਸ ਵਿੱਚ ਲੜਾਈ ਲੱਗ ਪਏ, ਜਿਸ ਨਾਲ ਮਾਹੌਲ ਹੋਰ ਵੀ ਵਿਗੜ ਗਿਆ। ਲਾੜੇ ਦੇ ਪਿਤਾ ਨੇ 112 'ਤੇ ਫ਼ੋਨ ਕਰਕੇ ਪੁਲਸ ਨੂੰ ਫ਼ੋਨ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਿੱਧੀ ਨੂੰ ਕਾਬੂ ਕੀਤਾ। ਲਾੜੇ ਅਤੇ ਉਸ ਦੇ ਪਿਤਾ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ। ਲਾੜੀ ਦੇ ਪਿਤਾ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਕੇ ਵਿਆਹ ਦੇ ਖਰਚਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ। ਪੁਲਸ ਨੇ ਲਾੜੇ ਅਤੇ ਉਸ ਦੇ ਪਿਤਾ ਵਿਰੁੱਧ ਦਾਜ ਅਤੇ ਸ਼ਾਂਤੀ ਭੰਗ ਕਰਨ ਦੀਆਂ ਪਾਰਾਂ ਤਹਿਤ ਦਾਜ ਮਾਮਲਾ ਦਰਜ ਕੀਤਾ ਹੈ। ਲਾੜੇ ਦੇ ਮਾੜੇ ਵਿਵਹਾਰ ਕਾਰਨ ਵਿਆਹ ਟੁੱਟ ਗਿਆ ਅਤੇ ਕੁੜੀ ਵਾਲਿਆਂ ਨੇ ਬਾਗ਼ਤੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।

ਜਦੋਂ ਜੈਮਾਲਾ ਦੀ ਰਸਮ ਸ਼ੁਰੂ ਹੋਈ ਤਾਂ ਲਾੜੀ ਨੇ ਲਾੜੇ ਨੂੰ ਹਾਰ ਪਹਿਨਾਇਆ ਪਰ ਸਰਬੰਸੀ ਲਾੜੇ ਨੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੀ ਦੋਸਤ ਨੂੰ ਹਾਰ ਪਹਿਨਾਉਣ ਲੱਗਾ। ਇਹ ਦੋਖ ਕੇ ਸਾਰੇ ਹੈਰਾਨ ਰਹਿ ਗਏ। ਜਦੋਂ ਲਾੜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਤੁਰੰਤ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲਾੜੇ ਨੇ ਦਾਜ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਉਸਦੀ ਪਸੰਦ ਦੀ ਕੁੜੀ ਨਹੀਂ ਮਿਲੇ ਤਾਂ ਉਹ ਵਿਆਹ ਨਹੀਂ ਕਰੇਗਾ। ਲਾੜੀ ਅਤੇ ਉਸ ਦੇ ਪਰਿਵਾਰ ਨੂੰ ਇਸ ਗੱਲ ਦਾ ਬੁਰਾ ਲੱਗਾ ਕਿ ਉਨ੍ਹਾਂ ਨੇ ਲਾੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਗੱਲ 'ਤੇ ਅੜਿੱਕਾ ਰਿਹਾ। ਇਸ ਘਟਨਾ ਤੋਂ ਬਾਅਦ ਦੋਵਾਂ ਪਿਰਾਂ ਵਿਚਕਾਰ ਝਗੜਾ ਵਧ ਗਿਆ। ਲਾੜਾ ਅਤੇ ਲਾੜੀ ਪੱਖ ਆਪਸ ਵਿੱਚ ਲੜਾਈ ਲੱਗ ਪਏ, ਜਿਸ ਨਾਲ ਮਾਹੌਲ ਹੋਰ ਵੀ ਵਿਗੜ ਗਿਆ। ਲਾੜੇ ਦੇ ਪਿਤਾ ਨੇ 112 'ਤੇ ਫ਼ੋਨ ਕਰਕੇ ਪੁਲਸ ਨੂੰ ਫ਼ੋਨ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਿੱਧੀ ਨੂੰ ਕਾਬੂ ਕੀਤਾ। ਲਾੜੇ ਅਤੇ ਉਸ ਦੇ ਪਿਤਾ ਨੂੰ ਪੁਲਸ ਸਟੇਸ਼ਨ ਲਿਜਾਇਆ ਗਿਆ। ਲਾੜੀ ਦੇ ਪਿਤਾ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾ ਕੇ ਵਿਆਹ ਦੇ ਖਰਚਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ। ਪੁਲਸ ਨੇ ਲਾੜੇ ਅਤੇ ਉਸ ਦੇ ਪਿਤਾ ਵਿਰੁੱਧ ਦਾਜ ਅਤੇ ਸ਼ਾਂਤੀ ਭੰਗ ਕਰਨ ਦੀਆਂ ਪਾਰਾਂ ਤਹਿਤ ਦਾਜ ਮਾਮਲਾ ਦਰਜ ਕੀਤਾ ਹੈ। ਲਾੜੇ ਦੇ ਮਾੜੇ ਵਿਵਹਾਰ ਕਾਰਨ ਵਿਆਹ ਟੁੱਟ ਗਿਆ ਅਤੇ ਕੁੜੀ ਵਾਲਿਆਂ ਨੇ ਬਾਗ਼ਤੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 5599 ਘਰਾਂ ਦੇ ਸਰਵੇ ਦਾ ਕੰਮ ਮੁਕੰਮਲ

ਮਾਨਸਾ 27 ਫਰਵਰੀ। ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਸਕੀਮ ਤਹਿਤ ਕੱਚੇ ਮਕਾਨਾਂ ਤੋਂ ਨਵੇਂ ਮਕਾਨ ਬਣਾਉਣ ਲਈ ਸਰਵੇ ਸ਼ੁਰੂ ਹੋ ਚੁੱਕੇ ਹਨ, ਜੋ ਕਿ 31 ਮਾਰਚ 2025 ਤੱਕ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਸ਼ਨ ਵਿਕਾਸ) ਆਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ 'ਚ ਹੁਣ ਤੱਕ ਸੈਲਫ਼ ਸਰਵੇ 335, ਆਸਟੋਟੈਂਟ ਸਰਵੇ 5264, ਕੁੱਲ 5599 ਘਰਾਂ ਦਾ ਸਰਵੇ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਸਰਵੇ ਦਾ ਕੰਮ 31 ਮਾਰਚ 2025 ਨੂੰ ਮੁਕੰਮਲ ਹੋ ਜਾਵੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਰਥੀ ਖ਼ੁਦ ਪੌਰਟਲ 'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਜਾਂ ਸਰਵੇਕਰ ਕਰਤਾ ਦੀ ਮਦਦ ਲੈ ਕੇ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਕਰਨ ਸਬੰਧੀ ਲਿੰਕ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੀ ਵੈੱਬਸਾਈਟ 'ਤੇ ਉਪਲਬਧ ਹਨ। ਇਸ ਤੋਂ ਇਲਾਵਾ ਆਪਣੀ ਦਰਖ਼ਾਸਤ ਦੇਣ ਸਬੰਧੀ ਕੋਈ ਵੀ ਸੁਝਾਅ ਲੈਣ ਲਈ ਮੋਬਾਇਲ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਚੌਧਰੀ ਰਾਜਵਿੰਦਰ ਸਿੰਘ ਰਾਜਾ ਬਣੇ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ

ਟਾਂਡਾ ਉਤਖ਼ਤ 27 ਫਰਵਰੀ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਮਾਰਕੀਟ ਕਮੇਟੀਆਂ ਦੀ ਸੂਚੀ ਵਿੱਚ ਗੁਜ਼ਿਆਰਪੁਰ ਜ਼ਿਲ੍ਹੇ ਤੋਂ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੂੰ ਟਾਂਡਾ ਉਤਖ਼ਤ, ਕਮਲਾਪੁਰ ਸਿੰਘ ਸਿੰਘ ਕੇ. ਪੀ. ਨੂੰ ਦਸੂਆ ਤੋਂ, ਜਸਪਾਲ ਚੇਚੀ ਨੂੰ ਗੁਜ਼ਿਆਰਪੁਰ ਤੋਂ ਤੇ ਬਲਦੀਪ ਸਿੰਘ ਨੂੰ ਗੜਸ਼ਕੋਰ, ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਹੈ। ਸਾਰੀਆਂ ਹੀ ਨਿਯੁਕਤੀਆਂ ਨਾਲ ਗੁਜ਼ਿਆਰਪੁਰ ਦੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਟਾਂਡਾ ਉਤਖ਼ਤ ਤੋਂ ਮਾਰਕੀਟ ਕਮੇਟੀ ਟਾਂਡਾ ਦੇ ਚੇਅਰਮੈਨ ਬਣੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸੂਰਾ ਤੋਂ ਚੇਅਰਮੈਨ ਬਣੇ ਪੀ. ਸੰਧੂ ਨੂੰ ਵਿਧਾਇਕ ਕਰਮਵੀਰ ਸਿੰਘ ਘੁਮਣ ਗੜਸ਼ਕੋਰ ਤੋਂ ਚੇਅਰਮੈਨ ਬਣੇ ਬਲਦੀਪ ਸਿੰਘ ਅਤੇ ਗੁਜ਼ਿਆਰਪੁਰ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਜਸਪਾਲ ਸਿੰਘ ਚੋਣ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਪਾਰਟੀ ਨੂੰ ਸੋਧੀ ਗਈ ਇਸ ਸੇਵਾ ਨੂੰ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਉਕਤ ਸਾਰੇ ਚੇਅਰਮੈਨਾਂ ਨੂੰ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਵਰਕਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਪਰਿਵਾਰ ਨੇ ਨਹੀਂ ਜਾਣ ਦਿੱਤਾ ਆਸਟਰੇਲੀਆ ਤਾਂ ਮੁੰਡੇ ਨੇ ਇੱਥੇ ਹੀ ਬਣਾ 'ਤੀ ਵਲੈਤ, ਕਾਇਮ ਕੀਤੀ ਮਿਸਾਲ

ਸੰਗਰੂਰ 27 ਫਰਵਰੀ। ਅੱਜ ਪੰਜਾਬ ਦੇ ਨੌਜਵਾਨਾਂ ਵਿੱਚ ਜਿੱਥੇ ਵਿਦੇਸ਼ਾਂ ਵੱਲ ਜਾਣ ਦੀ ਦੌੜ ਲੱਗੀ ਹੋਈ ਹੈ। ਕੋਈ ਵਿਦੇਸ਼ਾਂ 'ਚ ਹੋਣੀ ਜ਼ਿਆਦਾ ਕਮਾਈ ਤਾਂ ਕੋਈ ਉੱਥੇ ਦੇ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ਾਂ ਦਾ ਰੁਖ਼ ਕਰ ਰਿਹਾ ਹੈ। ਇਸ ਵਿਚਾਲੇ ਪੰਜਾਬ ਦੇ ਇਕ ਨੌਜਵਾਨ ਨੇ ਲੀਹ ਤੋਂ ਹੱਟ ਕੇ ਕੁਝ ਅਜਿਹਾ ਕਰ ਵਿਦਾਇਆ ਹੈ ਕਿ ਉਹ ਬਾਕੀਆਂ ਦੇ ਲਈ ਵੀ ਮਿਸਾਲ ਬਣ ਗਿਆ ਹੈ। ਇਹ ਨੌਜਵਾਨ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਹੋਤੀਪੁਰ ਦਾ ਸਰਪੰਚ ਲਵਜੀਤ ਸਿੰਘ, ਜਿਸ ਨਾਲ ਆਪਣੀ ਨਿਵੇਕਲੀ ਸੋਚ ਦੇ ਨਾਲ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ ਹੈ। ਬਾਹਰਲੇ ਮੁਲਕਾਂ ਤੋਂ ਪ੍ਰਭਾਵਿਤ ਹੋ ਕੇ ਲਏ ਗਏ ਡੈਸ਼ੀਅਲਾਂ ਨਾਲ ਪਿੰਡ ਵਿਦੇਸ਼ਾਂ ਵਰਗੇ ਮਾਹੌਲ ਦੀ ਹੀ ਝਲਕ ਪੜ ਕਰਦਾ ਹੈ। ਦਰਅਸਲ, ਲਵਜੀਤ ਸਿੰਘ ਮਾਸਟਰ ਡਿਗਰੀ ਕਰਨ ਮਗਰੋਂ 2007 ਵਿੱਚ ਬਿਜਨੈਸ ਡਿਪਲੋਮਾ ਕਰਨ ਲਈ ਆਸਟਰੇਲੀਆ ਚਲਿਆ ਗਿਆ। ਉਹ 2015 ਵਿੱਚ ਪਿੰਡ ਆਇਆ ਤਾਂ ਪਰਿਵਾਰ ਨੇ ਵਾਪਸ ਆਸਟਰੇਲੀਆ ਨਹੀਂ ਜਾਣ ਦਿੱਤਾ। ਉਹ ਆਸਟਰੇਲੀਆ ਵਿੱਚ ਸਫ਼ਾਰੀ ਪ੍ਰਬੰਧਾਂ 'ਤੇ ਹੋਰ ਸਿਸਟਮ ਤੋਂ ਕਾਫ਼ੀ ਪ੍ਰਭਾਵਿਤ ਸੀ। 2019 ਵਿੱਚ ਉਹ ਆਪਣੇ ਪਿੰਡ ਹੋਤੀਪੁਰ ਦਾ ਸਰਪੰਚ ਬਣਿਆ ਤਾਂ ਉਸ ਨੇ ਆਪਣੇ ਉਸੇ ਤਜਰਬੇ ਨੂੰ ਲਾਗੂ ਕਰਨ ਦੀ



ਮਿਰਰ, ਸੀਵਰ ਲਾਈਨ, ਫੋਟਾ ਸਟੇਡੀਅਮ, ਪਾਰਕਰ, ਏ.ਸੀ. ਲਾਈਬਰੇਰੀ ਅਤੇ ਹੋਰ ਸਹੂਲਤਾਂ ਮੌਜੂਦ ਹਨ। ਲਾਇਬਰੇਰੀ ਵਿੱਚ ਬੈਠਣ ਲਈ ਡੈਸਕ, ਇੰਟਰਨੈੱਟ, ਕੁਰਸੀਆਂ, ਏ.ਸੀ. ਸੁੰਦਰ ਪਰਦੇ ਅਤੇ ਕਿਤਾਬਾਂ ਦੇ ਸਟਾਲ ਲਾਏ ਗਏ ਹਨ। ਇਸ ਤੋਂ ਇਲਾਵਾ ਡਿਜੀਟਲ ਕੰਪਿਊਟਰ ਸਾਹਾਇਓ ਤੇ ਵੀ ਸਹੂਲਤਾਂ ਮੌਜੂਦ ਹਨ। ਇਸ ਨਾਲ ਵਿਦਿਆਰਥੀ ਹਰ ਤਰ੍ਹਾਂ ਦੇ ਟੈਸਟ ਦੀ ਤਿਆਰੀ ਕਰ ਸਕਦੇ ਹਨ। ਇੰਨਾ ਹੀ ਨਹੀਂ ਹਰ ਦੀਵਾਰ 'ਤੇ ਪਾਰਕਿੰਗ ਨਾਲ ਸਬੰਧਤ ਤਸਵੀਰਾਂ ਅਤੇ ਪੋਸਟਰਾਂ ਵੀ ਬਣਾਈਆਂ ਗਈਆਂ ਹਨ, ਤਾਂ ਜੋ ਸ਼ੌਰਸ਼ਰਾਤ ਨੂੰ ਠੀਕ ਠੀਕ ਰੱਖਿਆ ਜਾ ਸਕੇ। ਸਰਪੰਚ ਲਵਜੀਤ ਸਿੰਘ ਮੁਤਾਬਕ ਪੰਚਾਇਤ ਕੋਲ 18 ਏਕੜ ਜ਼ਮੀਨ ਹੈ। ਹੁਣ ਤਕ ਸਰਕਾਰ ਤੋਂ 70 ਲੱਖ ਦੀਆਂ ਗ੍ਰਾਂਟਾਂ ਮਿਲ ਚੁੱਕੀਆਂ ਹਨ। ਮੌਜੂਦਾ ਸਮੇਂ ਵਿੱਚ ਪੰਚਾਇਤ ਵਿੱਚ 5 ਪੰਚ ਹਨ। ਪਿੰਡ ਵਿੱਚ ਸਾਰੀ ਮਨਰੋਲ ਮਾਰਕੀਟ ਦੀ ਨਿਰਮਾਣ ਕੀਤਾ ਜਾਵੇਗਾ। ਨਵੀਂ ਦੁਕਾਨਾਂ ਬਣਵਾ ਕੇ ਕਿਸਾਨਾਂ ਨੂੰ ਆਪਣੀਆਂ ਚੀਜ਼ਾਂ ਵੇਚਣ ਲਈ ਆਸਾਨ ਕੀਤਾ ਜਾਵੇਗਾ। ਚਾਰ ਪਹਿਰੇ ਪੰਚ ਦੀ ਹਰਿਮਾਲੀ ਨਾਲ ਘਿਰੇ ਪਿੰਡ ਹੋਤੀਪੁਰ ਦੀ ਕੁੱਲ ਆਬਾਦੀ 1400 ਹੈ ਤੇ 900 ਦੇ ਕਰੀਬ ਵੋਟਾਂ ਹਨ।

ਅਕਸਰ ਹੀ ਹਾਈਵੇਅ ਦੀ ਵਰਤੋਂ ਕਰਨ ਵਾਲਿਆਂ ਨੂੰ ਰਿਆਇਤੀ ਟੋਲ ਪਾਸ ਦੇ ਸਕਦੀ ਹੈ ਕੇਂਦਰ ਸਰਕਾਰ !

ਜਲੰਧਰ 27 ਫਰਵਰੀ। ਕੇਂਦਰ ਸਰਕਾਰ ਅਕਸਰ ਹੀ ਹਾਈਵੇਅ ਦੀ ਵਰਤੋਂ ਕਰਨ ਵਾਲਿਆਂ ਨੂੰ ਰਿਆਇਤੀ ਟੋਲ ਪਾਸ ਦੇਣ ਦੀ ਯੋਜਨਾ 'ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਕ ਰਿਪੋਰਟ ਅਨੁਸਾਰ ਅਜਿਹੇ ਲੋਕਾਂ ਨੂੰ ਪੁਸ਼ਤਾਵਿਤ ਰਿਆਇਤੀ ਦਾਣੇ 'ਤੇ ਮਾਸਿਕ, ਤਿਮਾਹੀ ਜਾਂ ਸਾਲਾਨਾ ਪਾਸ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਅਕਸਰ ਸਫ਼ਰ ਕਰਨ ਵਾਲਿਆਂ ਲਈ ਭੁੱਲ ਟੋਲ ਲਾਗਤ ਘੱਟ ਜਾਵੇਗੀ। ਰਿਪੋਰਟ 'ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਕਦਮ ਭਾਰਤ 'ਚ ਹਾਈਵੇਅ ਰਾਹੀਂ ਸਫ਼ਰ ਕਰਨ ਦੀ ਵਧ ਰਹੀ ਲਾਗਤ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦਰਮਿਆਨ ਚੁੱਕਿਆ ਜਾ ਸਕਦਾ ਹੈ। ਬਹੁਤ ਸਾਰੇ ਨਵੇਂ ਵਿਕਸਤ ਹਾਈਵੇਅ 'ਤੇ ਕਈ ਟੋਲ ਬੁਝ ਗਏ ਜਿਸ ਕਾਰਨ ਨਿੱਜੀ ਤੇ ਵਪਾਰਕ ਦੋਵਾਂ ਵਾਹਨਾਂ ਲਈ ਸਫ਼ਰ ਦੀ ਲਾਗਤ 'ਚ ਕਾਫ਼ੀ ਵਾਧਾ ਹੋਇਆ ਹੈ। ਉਦਾਹਰਣ ਵਜੋਂ 1,386 ਕਿਲੋਮੀਟਰ ਲੰਬੇ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਉਸਾਰੀ ਅਧੀਨ ਇਕ ਪਾਸੇ ਦੇ ਟੋਲ ਦੀ ਕੀਮਤ ਵਾਹਨ ਦੀ ਕਿੱਮ 'ਤੇ ਨਿਰਭਰ ਕਰਦੇ ਹੋਏ 1,000 ਤੋਂ 3,000 ਰੁਪਏ ਦਰਮਿਆਨ ਹੋ ਸਕਦੀ ਹੈ। ਟੋਲ ਫੀਸ ਆਮ ਤੌਰ 'ਤੇ ਸੜਕ ਨਿਰਮਾਣ ਦੀ ਲਾਗਤ, ਪੁਲਾਂ ਅਤੇ ਢਿੱਕ ਪਾਸਾਂ ਵਰਗੇ

ਭੁਨਿਆਦੀ ਢਾਂਚਿਆਂ ਦੀ ਮੌਜੂਦਗੀ ਵਰਗੇ ਕਾਰਕਾਂ ਨੂੰ ਜਾਂਦੀ ਹੈ। ਰੋਟਿੰਗ ਏਜੰਸੀ ਆਈ. ਸੀ. ਆਰ. ਏ. ਲਿਮਿਟਿਡ ਦੀ ਇਕ ਰਿਪੋਰਟ ਅਨੁਸਾਰ ਵਿੱਤੀ ਸਾਲ 2024-25 'ਚ ਟੋਲ ਦੇ 3 ਫੀਸਦੀ ਤੋਂ ਵੱਧ ਤੋਂ ਵਿੱਤੀ ਸਾਲ 2025-26 'ਚ 3.5-4.2 ਫੀਸਦੀ ਵਧਣ ਦਾ ਅਨੁਮਾਨ ਹੈ। ਹਾਲਾਂਕਿ ਇਸ ਪ੍ਰਸਤਾਵ 'ਤੇ ਨਿੱਜੀ ਰਿਆਇਤਾਂ ਦੇਣ ਵਾਲਿਆਂ ਨਾਲ ਅਧਿਕਾਰਤ ਤੌਰ 'ਤੇ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਪਰ ਉਦਯੋਗ ਦੇ ਅਨੁਮਾਨਾਂ ਤੋਂ ਪਤਾ ਲਗਦਾ ਹੈ ਕਿ ਜੇ ਸਾਲਾਨਾ ਟੋਲ ਕੁਲੋਕਸ਼ਨ 60,000 ਕਰੋੜ ਰੁਪਏ ਮੰਨ ਲਈ ਜਾਵੇ ਤਾਂ ਨਿੱਜੀ ਵਾਹਨਾਂ ਦਾ ਹਿੱਸਾ ਲਗਭਗ 26 ਫੀਸਦੀ ਜਾਂ ਲਗਭਗ 15,600 ਕਰੋੜ ਰੁਪਏ ਹੋਵੇਗਾ। ਸਾਰੇ ਹਿੱਸਿਆਂ 'ਚ ਇਕਸਾਰ 10 ਫੀਸਦੀ ਦੀ ਛੋਟ ਨਾਲ ਸਰਕਾਰ ਨੂੰ ਨੌਸ਼ਨ ਹਾਈਵੇਅ ਅਥਾਰਟੀ ਆਫ਼ ਇੰਡੀਆ ਜਾਂ ਨਿੱਜੀ ਆਪਰੇਟਰਾਂ ਨੂੰ ਮੁਆਵਜ਼ੇ ਵਜੋਂ ਲਗਭਗ 1,560 ਕਰੋੜ ਰੁਪਏ ਦੇਣੇ ਹੋਣਗੇ। ਜੇ ਇਹ ਛੋਟ ਹਾਈਵੇਅ ਦੇ ਕੁਝ ਚੋਟ-ਛੋਟ ਹਿੱਸਿਆਂ ਤੱਕ ਸੀਮਤ ਹੋਵੇ ਤਾਂ



ਪਾਰਟਨਰ ਅਤੇ ਰਿਸ਼ਕ ਕੋਮਲਟਿੰਗ ਸ਼ੈਲੋਸ਼ ਅਗਰਵਾਲ ਦਾ ਕਹਿਣਾ ਹੈ ਕਿ ਇਕ ਰਿਆਇਤੀ ਸਾਲਾਨਾ ਟੋਲ ਪਾਸ ਅਕਸਰ ਹੀ ਸਫ਼ਰ ਕਰਨ ਵਾਲਿਆਂ ਲਈ ਸਫ਼ਰ ਦੀ ਲਾਗਤ ਨੂੰ ਕਾਫ਼ੀ ਘਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ

ਵਿੱਤੀ ਸਾਲ 2024-25 'ਚ ਟੋਲ ਮਾਲੀਏ 'ਚ 1.5 ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਪ੍ਰਣਾਲੀ ਨਾਲ ਟੋਲ ਕੁਲੋਕਸ਼ਨ 'ਚ ਸੁਧਾਰ ਹੋਣ, ਟੋਲ ਬੁਝਾਂ 'ਤੇ ਭੀੜ ਘੱਟ ਹੋਣ ਅਤੇ ਮਾਲੀਏ ਦੇ ਲੀਕੋਜ ਦੇ ਰੁਕਣ ਦੀ ਉਮੀਦ ਹੈ।

ਵਫਾਦਾਰੀ ਤੇ ਦੋਸਤੀ ਦਾ ਅਨੌਖੀ ਕਹਾਣੀ 'ਦਿਲ, ਦੋਸਤੀ ਔਰ ਭਾਗਸ' 28 ਤੋਂ ਹੋਂਦਸ਼ਾਰ 'ਤੇ

ਅੰਟਰਨੈੱਟ ਮੋਟੋਰ ਡੋਟ ਡੋਟ 27 ਫਰਵਰੀ। ਫਰਵਰੀ ਮਹੀਨੇ ਦੀ ਸਮਾਪਤੀ ਇਕ ਦਿਲ ਨੂੰ ਫੁਹਾਉਣ ਵਾਲੀ ਅਤੇ ਆਨੰਦ ਨਾਲ ਭਰੀ ਕਹਾਣੀ ਨਾਲ ਹੋਣ ਵਾਲੀ ਹੈ, ਕਿਉਂਕਿ ਜਿੱਥੇ ਹੋਂਦਸ਼ਾਰ ਨਵੀਂ ਵਿਲਮ 'ਦਿਲ, ਦੋਸਤੀ ਔਰ ਭਾਗਸ' ਲੈ ਕੇ ਆ ਰਿਹਾ ਹੈ। ਗੱਦੀਆਂ ਖੁਬਸੂਰਤ ਵਾਲੀਆਂ ਵਿੱਚ ਬਣੀ ਕਹਾਣੀ ਇਨਸਾਨਾਂ ਅਤੇ ਚਾਰ ਪੰਥਾਂ ਵਾਲੇ ਸਭ ਤੋਂ ਪਾਸ ਦੋਸਤਾਂ ਵਿਚਾਲੇ ਅਨੌਖੇ ਰਿਸ਼ਤੇ ਨੂੰ ਦਿਖਾਉਂਦੀ ਹੈ। ਅਸਲ ਮਾਅਨੇ ਵਿੱਚ 'ਦਿਲ, ਦੋਸਤੀ ਔਰ ਭਾਗਸ' ਉਨ੍ਹੀ ਖੁਸ਼ੀਆਂ, ਪਿਆਰ ਅਤੇ ਆਪਣੇਪਣ ਨੂੰ ਖੁਬਸੂਰਤ ਸ਼ਰਧਾਂਜਲੀ ਹੈ, ਜੋ ਕੁੱਤੇ ਸਾਨੂੰ ਦਿੰਦੇ ਹਨ। ਇਸ ਵਿਲਮ ਦਾ ਨਿਰਦੇਸ਼ਕ ਰਾਸ਼ਟਰੀ ਇਮਾਨੋ ਜੋਤੂ ਨਿਰਦੇਸ਼ਕ ਵਿਰਲ ਸ਼ਾਹ ਨੇ ਕੀਤਾ ਹੈ, ਜਦੋਂ ਕਿ ਇਸ ਨੂੰ ਜੋਤੀ ਦੋਸਤਾਂ, ਮਾਸ਼ਾਹ ਮਈਆ ਅਤੇ ਵਿਰਲ ਸ਼ਾਹ ਨੇ ਮਿਲ ਕੇ ਜਿਥੇ ਸਟੁਡੀਓ ਅਤੇ ਇਕੋਟਿਵ ਟੈਲੀਵਿਜ਼ਨ ਦੇ ਬੈਨਰ ਹੇਠ ਪੇਂਟਿੰਗ ਕੀਤਾ ਹੈ। ਇਹ ਵਿਲਮ 28 ਫਰਵਰੀ, 2025 ਤੋਂ 'ਦਿਲ ਦੋਸਤੀ ਤੇ ਸਟਾਰੀਮ ਹੋਵੇਗੀ' 'ਦਿਲ ਦੋਸਤੀ ਔਰ ਭਾਗਸ' ਵਿੱਚ ਬੋਧਨੀ ਲਾਰੇਂਸ ਦੀ ਭੂਮਿਕਾ ਨਿਭਾਉਣ ਬਾਰੇ ਨੀਨਾ ਗੁਪਤਾ ਨੇ ਕਿਹਾ, "ਇਸ ਕਿਰਦਾਰ ਨੂੰ ਨਿਭਾਉਣਾ ਬਹੁਤ ਹੀ ਭਾਰ ਕਰਨ ਵਾਲਾ ਅਨੁਭਵ ਸੀ। ਇਹ ਇਕ ਅਜਿਹੀ ਅੰਤਰ ਦੀ ਕਹਾਣੀ ਹੈ, ਜਿਸ ਨੂੰ ਆਪਣੇ ਸੁਮਨਿਅਾਂ ਨੂੰ ਦੱਸ ਕੇ ਦਿੱਤਾ ਸੀ ਅਤੇ ਦੁਨੀਆ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਸੀ, ਪਰ ਇਹ ਸਾਥੀ ਦੇ ਜ਼ਿੰਦੇਗੀ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਿੰਦਗੀ ਵਿੱਚ ਹਾਲੇ ਬਹੁਤ ਕੁਝ ਬਾਕੀ ਹੈ।"